

CIN: - L21012PB1980PLC004329

Manufacturer of Quality
writing, Printing & Speciality
Paper with ECO MARK

SIL/CS

Date: 17.05.2022

The Manager	The Manager,	
Listing Department	Listing Department,	
BSE Limited	National Stock Exchange of India	
Phiroze Jeejeebhoy Towers	Ltd, Exchange Plaza, Plot No. C/1,	
Dalal Street	G- Block, Bandra Kurla Complex,	
Mumbai-400001	Bandra (East), Mumbai-400051	
Scrip Code: 539201	Symbol: SATIA	

Sub: Copy of Notice Published in Newspapers

Dear Sir/Madam,

Pursuant to Regulation 47 and other applicable provisions of SEBI (Listing Obligation and Disclosure Requirements) Regulation,2015. We are enclosing herewith copies of Newspaper cutting of Notice Published in FINANCIAL EXPRESS and PUNJABI JAGRAN on 17, May, 2022 for the Board Meeting of the Company to be held on 27th May, 2022.

This is for your records please.

Thanking you,

Yours faithfully, For Satia Industries Limited

(Rakesh Kumar Dhuria) Company Secretary

Authorized Officer

NOTICE FOR INVITATION TO BID

KCCB/IT/HW/2021/01

"Sealed tenders are invited for "Empanelment of Vendors for "Supply & Installation of Computer Systems (Desktop and All-in-One) on Buy Back Basis". For details visit "www.kccb.in."

> **Managing Director** The Kangra Central Cooperative Bank Limited. Dharamshala. 176215

SATIA INDUSTRIES LIMITED Regd Office: VPO Rupana, Malout-Muktsar Road Distt: Muktsar (Punjab) CIN No: L21012PB1980PLC004329

NOTICE Pursuant to Regulation 29 and other applicable provisions of SEBI (Listing Obligations and Disclosure Requirements) Regulation, 2015, it is hereby informed that a Board Meeting of the Company will be held on Friday, the 27th May, 2022, inter-alia: To consider and approve the Standalone Audited Financial Results of the Company for the Quarter and Year ended on 31st

Year 2021-22 and other matters. It is also informed that the trading window shall re-open at 9:00 AM on May 30, 2022, in accordance with the "Code of Conduct for Prevention of Insider Trading" as adopted by the Company in compliance of SEBI (Prohibition of Insider Trading) Regulations, 2015.

March, 2022. To consider and recommend dividend, if any for the Financial

Place: VPO Rupana Date: 16.05.2022

KCCBL-2745

(Rajinder Kumar Bhandari) Joint Managing Director

For Satia Industries Limited

बैंक ऑफ़ इंडिया BOI POSSESSION NOTICE (For immovable Property) Appendix-IV [Rule-8(1)]

Punjabi Bagh Branch, 22, NWA, Club Road, New Delhi-110026

Whereas, The undersigned being the authorized officer of the Bank of India under the Securitization and Reconstruction of Financial Assets and Enforcement of Security Interest (Act), 2002 and in exercise of powers conferred under section 13(12) read with rule 3 of the security Interest (Enforcement) Rules, 2002 issued a demand notice dated 06.12.2021 calling upon the borrower-Account Name | Nature of Facility | Sanctioned Amount | Outstanding Amount

Mr. Parmanand Prasad (principal debtor) to repay the amount mentioned in notice				
	r i	Total	21,58,057.9	
Permanand Prasad	Home Loan	18,50,000/-	16,42,434.97	
permanand Prasad)				
Divyanshu Ins of Commerce (Prop-	Mudra Loan	8,00,000/-	5,15,622.93	

being Rs. 21,58,057.90 (Rupees Twenty One Lac Fifty Eight Thousand Fifty Seven and Ninety Paisa) with further interest, expenses and other charges etc. thereon, within 60 days from the date of receipt of the said notice. The borrowers having failed to repay the amount, notice is hereby given to the borrower

and the public in general that the undersigned has taken possession of the property described herein below in exercise of powers conferred on him under sub-section (4) of section 13 of the said Act read with rule 8 of the Security Interest Enforcement Rules, 2002 on this 11th day of May, 2022. The borrower in particular and public in general is hereby cautioned not to deal with the

said property and any dealing with the property will be subject to charge of the BANK OF

INDIA, Punjabi Bagh Branch for an amount of Rs. 21,58,057.90 with further interest expenses and other charges etc. thereon. The borrower's attention is invited to provision of sub-section (8) of the section 13 of th

Act, in respect of time available, to redeem the secured asset.

DESCRIPTION OF THE IMMOVABLE PROPERTY All that part and parcel of the property consisting of Flat No. 51-52 front side upper

ground floor, without roof right Eastern side failing under Khasra No. 567 in the Village Bindapur, Delhi state colony khown as Anup Nagar, B-Block Near Pankha Road, Uttam Nagar, New Delhi-110059 on the name of Mr. Parmanand Prasad and Hemlata-Kumari (Borrower) Boundaries:-On the North by:-Portion of Plot No.-52, On the South by:-Portion of Plot No.51

On the East by:- Entry /Gali15 ft wide, On the West by:- Remaining portion of property Place: New Delhi Sh. Pradeep Kumar (Chief Manager Date: 11.05.2022 **Authorized Officer: Bank of India**

Punjab & Sind Bank पंजाब एण्ड सिंध बैंक B.O.- Paharganj, 5/1, D.B Gupta Road, Paharganj, New Delhi- 110055

Smt. RajBala Goyal W/o Sh. Naresh Kumar Goyal K-1 3rd Floor, Main Market, Laxmi Nagar, Opposite Radhey Shyam Mandir Delhi-

Phone: 011-23617738 E-mail: D0019@psb.co.in

.Borrower/Mortgagor Sh. Naresh Kumar Goyal S/o Sh. Mali Ram Goyal K-1 3rd Floor, Main Market, Laxmi

Nagar, Opposite Radhey Shyam Mandir Delhi-110092... Sh. Sumit Kumar Sharma S/o Sh. Satish Kumar Sharma A-28 Block A Guru Ram Dass Nagar, Laxmi Nagar Delhi-110092. **REG: NOTICE UNDER SECTION 13(2) OF SECURITISATION AND**

RECONSTRUCTION OF FINANCIAL ASSETS AND ENFORCEMENT OF SECURITY **INTEREST ACT 2002.**

1. That you addressee No.1 Smt. RajBala Goyal W/o Sh. Naresh Kumar Goyal & addressee No.2 Sh. Naresh Kumar Goyal S/o Sh. Mali Ram Goyal requested the Bank for financial assistance and upon the request the Bank sanctioned and allowed the following to

Loan against Property of Rs.2500000/- (Twenty Five Lakhs Only) The above loan facility was duly secured by way of equitable mortgage in respect of immovable property at K-1 block K Third Floor with roof rights measuring 83.61 sqm bearing Khasra No.58/14 situated at Village Khureji Khas Opposite Radhey Shyam Mandir

Main Market Laxmi Nagar Shahdara Delhi-110092 belonging to addressee No.1 Smt. Goyal W/o Sh. Naresh Kumar Goyal through Sale deed dated 19-05-2008 registered at Book no. 1, Vol no.3437, pages from 88 to 95 at serial no. 6315 registered in the office of sub registrar VIII New Delhi/Delhi. 2. That you addressee No. 1 Smt. RajBala Goyal W/o Sh. Naresh Kumar Goyal & addressee No.2 Sh. Naresh Kumar Goyal S/o Sh. Mali Ram Goyal executed the various

loaning documents in respect of the above facility on 20/06/2016 and also agreed to pay the rate of interest at the rate of BR+2.25% per annum with monthly rests and guidelines of the Bank from time to time, in respect of the above said facility. 3. That you addressee No. 3 Sh. Sumit Kumar Sharma S/o Sh. Satish Kumar Sharma stood as guarantor for addressee No.1 & addressee No 2 in consideration of the above said loan facility and executed the deed of continuing guarantee on 20/06/2016 in favour of the Bank

and thus the liability of addressee No 3 is co-extensive and you all are jointly and severally liable to pay the dues including interest, costs and other usual Bank charges to the Bank. 4. That you addressee No.1 Smt. RajBala Goyal W/o Sh. Naresh Kumar Goyal created equitable mortgage in respect of immovable property at K-1 block K Third Floor with roof rights measuring 83.61 sqm bearing Khasra No.58/14 situated at Village Khureji Khas Opposite Radhey Shyam Mandir Main Market Laxmi Nagar Shandara Delhi-110092 through Sale deed dated 19-05-2008 registered at Book no. 1, Vol no.3437, pages from 88 to 95 at serial no. 6315 registered in the office of sub registrar VIII New Delhi/Delhi. to secure the dues of the Bank, in consideration of the above said loan facility to addressee

The details of the property mortgaged are as under: a. Name of the mortgagor: addressee No.1 Smt. RajBala Goyal W/o Sh. Naresh

b. Mortgagee: Punjab & Sind Bank, B.O- Paharganj, New Delhi

c. Sum Secured: Rs.2500000/-(Twenty Five Lakhs Only) d. Rate of Interest: BR+2.25%

e. Details of the property mortgaged: immovable property at K-1 block K Third Floor with

roof rights measuring 83.61 sqm bearing Khasra No.58/14 situated at Village Khureji Khas Opposite Radhey Shyam Mandir Main Market Laxmi Nagar Shahdara Delhi-110092 f. Details of the title deed: Sale deed dated 19-05-2008 registered at Book no. 1, Vol no.3437, pages from 88 to 95 at serial no. 6315 registered in the office of sub registrar VIII **g.** Property bounded as:

East: Main Road/Part of Property, West: Road/Opp Radhe Shyam Mandir, North: Property No K-2, South: Other Property

h. Present Sum Due: Rs.2036826.36 + interest w.e.f. 01/05/2022 and bank charges and 5. The said loan was repayable in 144 EMI's of Rs.33215/- with interest@ BR+2.25% per

annum with monthly rests, till the date of payment in full. 6. That you agreed to pay the additional interest at the rate of 2% percent per annum over

and above the normal agreed rate of interest with monthly rests, in case of default in terms and conditions of the sanction and loaning documents.

7. That you executed loan documents on 20-06-2016. 8. That your account was classified as Non-Performing Assets on 01-05-2022.

9. That my Bank maintains the regular books of account and now a sum of Rs. 2036826.36/in Account No. 00191200085642 + interest w.e.f. 01/05/2022 and bank charges and

expenses, is legally due and recoverable from you above named addressees 1 to 3 and you all are jointly and severally liable to pay the above said dues to the Bank with interest cost and other usual Bank charges till the date of payment in full. **10.** That the rate of interest varies from time to time as per internal guidelines of the Bank

and the present rate of interest is 9.85 percent per annum with monthly rests as per the Reserve Bank of India directives. 11. That you shall not transfer, assign and lease off otherwise deal or part with the

possession of the secured assets anyone.

12. That you have defaulted in the repayment of the dues of the Bank which is secured as

13. Your kind attention is invited to provisions of Sub-section (8) of Section 13 of the SARFAESI Act where under you can tender the entire amount of outstanding dues together with all costs, charges and expenses incurred by the Bank only till the date of publication of the notice for sale of secured assets by public auction, by inviting quotations, tender from

public or by private treaty. Please also note that if the entire amount of outstanding dues

together with the costs, charges and expenses incurred by the Bank is not tendered before publication of notice for sale of the secured assets by public auction, by inviting quotations, tender from public or by private treaty, you may not be entitled to redeem the secured asset. I, therefore, by virtue of this notice, hereby call upon all of you i.e. addresses No.1 to 3 jointly and severally and to make the payment and discharge in full liabilities amounting to Rs.2036826.36/- +interest w.e.f. 01-05-2022 and bank charges and expenses with monthly rests, to the Bank within 60 days from the receipt of this notice, failing which the Bank shall be constrained to take measures under the provisions of chapter III of SARFAESI Act, 2002, for recovery of above secured dues and in that case you will be jointly and severally liable to pay for all cost and other expenses arising there from.

Punjab & Sind Bank (Authorized Officer)

Please note that the copy of this notice has been retained in our office.

FINANCIAL EXPRESS



Extract of Audited Financial Results for the Quarter and Year ended 31st March, 2022 (Rs. in Lacs except EPS Data)

Particulars	Quarter ended			Year ended	
	31.03.2022	31.12.2021	31.03.2021	31.03.2022	31.03.2021
	(Audited)	(Un-Audited)	(Audited)	(Audited)	(Audited)
Total Income from operations	26701	25300	19327	95818	62614
Net Profit /Loss before tax, exceptional Items and /or extra ordinary items)	1833	2064	1304	7555	433
Net Profit /Loss before tax (after exceptional Items and /or extra ordinary items)	1833	2064	1043	6987	(88)
Net Profit/ (Loss) after tax	2420	1129	612	4549	(121)
Total Comprehensive Income	2392	1142	638	4562	(66)
Paid-up equity share capital (Face Value-Rs.10/- each)	1982	1982	1982	1982	1982
Reserves Earning Per Share (of Rs. 10/- each) for continuing				21200	16638
and discontinued operations) (not annualized) - Basic	12.07	5.76	3.22	23.02	(0.33)
- Diluted	12.07	5.76	3.22	23.02	(0.33)

filed with the Stock Exchange under Regulation 33 of SEBI (Listing Obligations and Disclosure Requirements) Regulations, 2015. The full format of said quarterly and year ended Financial Results is available on the Stock Exchange website i.e. www.bseindia.com and on the Company's website i.e. www.winsometextile.com.

Ashish Bagrodia

For and on behalf of the Board

Chairman & Managing Director DIN: 00047021



Date: 16-05-2022

Place: Chandigarh

Butterfly Gandhimathi Appliances Limited 143, Pudupakkam Village, Vandalur-Kelambakkam Road, Kelambakkam, Chengalpattu District - 603 103. Ph: 044- 4900 5154/ 044 4741 5500 W: www.butterflyindia.com

Recommendations of the Committee of Independent Directors (IDC) of Butterfly Gandhimathi Appliances Limited (Target Company) on the Open Offer made by Crompton Greaves Consumer Electricals Limited (Acquirer) to the Public Shareholders of the Target Company under Regulation 26(7) of SEBI (Substantial

1,	Date	May 16, 2022	
2.	Name of the Target Company (TC)	Butterfly Gandhimathi Appliances Limited	
3.	Details of the Offer pertaining to TC	Open Offer by Crompton Greaves Consumer Electricals Limited ('Acquirer' for acquisition of up to 46,48,684 fully paid-up equity shares of face value of Rs.10 each ('Equity Shares'), representing 26.00% of the voting share capital of TC from the Public Shareholders pursuant to and in compliance with the requirements of SEBI (SAST) Regulations, 2011. Open Offer Price: Rs 1433.90/- per Equity Share Mode of Payment: Cash Public Announcement (PA) dated February 22, 2022, Detailed Public Statement (DPS) published on February 24, 2022, Draft Letter of Offer (DLoF) dated March 04, 2022, and Letter of Offer (LoF) dated May 12, 2022 have been issued by Kotak Mahindra Capital Company Limited, the Manager to the Open Offer on behalf of the Acquirer.	
4.	Name(s) of the acquirer and PAC with the acquirer	Acquirer: Crompton Greaves Consumer Electricals Limited. PACs: None	
5.	Name of the Manager to the offer	Kotak Mahindra Capital Company Limited 27 BKC, 1st Floor, Plot No.C-27, G Block, Bandra Kurla Complex, Bandra (East), Mumbai – 400051. Tel: +91-22-43360128; Fax: +91-22-67132447 Email: butterfly.openoffer@kotak.com Contact Person: Mr. Ganesh Rane SEBI Registration Number: INM000008704	
6.	Members of the Committee of Independent Directors (Please indicate the chairperson of the Committee separately)	Mr. M. Padmanabhan - Member	
7.	IDC Member's relationship with the TC (Director, Equity shares owned, any other contract / relationship), if any	The members of the IDC are independent directors on the Board of Directors of the Target Company. None of them holds any shares in the Target Company. Except as mentioned below, none of the members of the IDC have entered into any contract or have any relationship with the Target Company: Below are the details of committee positions of the IDC members: a. Mr. T. R. Srinivasan - A member of Corporate Social Responsibility Committee and Stakeholders Relationship Committee, b. Mr. M. Padmanabhan - A member of Audit Committee, Nomination and Remuneration Committee, Risk Management Committee and Stakeholders Relationship Committee. c. Mr. A. Balasubramanian - A member of Audit Committee, Nomination and Remuneration Committee and Risk Management Committee d. Mr. G. S. Samuel - A member of Audit Committee, Nomination and Remuneration Committee, Risk Management Committee and Corporate Social Responsibility Committee e. Mrs. Maheshwari Mohan - A member of Corporate Social Responsibility Committee	
8.	Trading in the Equity shares/other securities of the TC by IDC Members	None of the members of the IDC have traded in any of the equity shares/securities of the Target Company during the: (a) 12 months period preceding the date of PA; and (b) period from the date of the PA and till the date of this recommendation.	
9.	IDC Member's relationship with the acquirer (Director, Equity shares owned, any other contract / relationship), if any.	None of the members of IDC: (a) are directors on the boards of the Acquirer. (b) hold any equity shares or other securities of the Acquirer. (c) have any contracts/ relationship with the Acquirer.	
10.	Trading in the Equity shares/other securities of the acquirer by IDC Members	None of the members of the IDC have traded in any of the Equity shares securities of the Acquirer during the: a) 12 months period preceding the date of the PA; and b) period from the date of the PA and till the date of this recommendation	
11.	Recommendation on the Open offer, as to whether the offer is fair and reasonable	The IDC has perused the LoF dated May 12, 2022 and other documents as released and published by the Acquirer. M/s. R.Bupathy & Co. (FRN: 000525S) Chartered Accountants, have provided an external advice dated March 25, 2022 that the open offer provided an external advice dated March 25, 2022 that the open offer provided an external advice dated March 25, 2022 that the open offer provided an external advice dated March 25, 2022 that the open offer provided an external advice dated March 25, 2022 that the open offer provided an external advice dated March 25, 2022 that the open offer provided and published by the Acquirer.	

a) The price of Rs.1403/- per Equity Share, i.e. the negotiated price as per the share purchase agreement dated February 22, 2022 is the highest of all parameters laid down in Regulation 8(2) of the SEBI (SAST)

The IDC has based its recommendations on the following factors;

provided an external advice dated March 25, 2022 that the open offer price

as disclosed in the DLoF dated March 04, 2022, i.e. Rs.1433.90/- per Equity

Share (which is the price as per LoF dated May 12, 2022 also) is fair in

Based, inter alia, on the above the IDC is of the opinion that the open offer

price of Rs 1433.90/- per Equity Share, offered to the public shareholders of

the Target Company is in compliance with the above SEBI (SAST)

The public shareholders of the Target Company are however advised to

independently evaluate the open offer and take an informed decision with

regard to tendering the Equity Shares held by them in the Open Offer or to

accordance with SEBI (SAST) Regulations, 2011.

Regulations, 2011 and is fair and reasonable.

12. Summary of reasons for

seen by the shareholder)

Date: May 16, 2022

(IDC may also invite attention to any

recommendation

other place, e.g. company's website, where its detailed recommendations along with written advice of the b) Further, in accordance with Regulation 8(7) of the SEBI (SAST) independent adviser, if any can be Regulations, 2011, the Acquirer has added Rs.30.90/- per Equity Share to the aforesaid negotiated price on account of acquisition of certain trademarks from the outgoing promoters of the Target Company. The aforesaid addition of Rs.30.90/- has been derived on the basis of total

> considerations for trademark acquisition divided by the total number of Equity Shares being acquired from the outgoing Promoters. c) The offer price of Rs.1433.90/- is higher than the highest price of the Target Company's equity shares quoted until the date of the PA i.e. February 22, 2022 in the stock exchanges (NSE - Rs.1400.00/- and

d) The payment for the shares being acquired is proposed to be made in

 e) There is no competing offer made till the date of this recommendation. This statement of recommendation will be available on website of the Company at www.butterflyindia.com

13. Disclosure of the Voting Pattern The recommendations were unanimously approved by the members of the Details of independent Advisors, if any M/s. R.Bupathy & Co, Chartered Accountants (FRN: 000525S)

otherwise, and includes all the information required to be disclosed by the TC under the SEBI (SAST) Regulations, 2011. T.R.Srinivasan Chairman, Place: Chennai

To the best of our knowledge and belief, after making proper enquiry, the information contained in or accompanying this

statement is, in all material respect, true and correct and not misleading, whether by omission of any information or

Place: Noida Dated: 16 May, 2022

Committee of Independent Directors



punjab national bank ... Together for the better

CIRCLE SASTRA CENTER, LUDHIANA WEST, Site No. 5, Near Western Mall, Ferozepur Road, Ludhiana.

POSSESSION NOTICE (FOR IMMOVABLE PROPERTY)

Whereas the Undersigned being "Authorized Officer" of Punjab National Bank, under the Securitization, Reconstruction of Financial Assets and Enforcement of Security Interest Act, 2002 in Exercise of powers conferred under section 13(4) read with Rule 8 & 9 security interest (Enforcement) Rules, 2002 issued a demand notice on the date mentioned against the account calling upon the respective borrower(s)/ Guarantor(s) to repay the amount as mentioned against account within 60 days from the date of notice, date of receipt of the said notice. The borrower having failed to repay the Amount, notice is hereby given to the borrower and the public

in general that the undersigned has taken Symbolic Possession of the property described here below in Exercise of the powers conferred on him/her under section 13(4) of said ACT read with Rule 8 & 9 of the said rule on the date mentioned against each account. The borrower in particular & the public in general is hereby cautioned not to deal with the said property

and dealing with the property will be subject to the charge of the Punjab National Bank, for the amount

The borrower's /guarantors' / mortgagors' attention is invited to provisions of sub section (8) of section 13 of the Act in respect of time available to redeem the secured assets.

Name of the Borrower(s)/Guaranator(s)/ Mortgagor(s)	Description of the Property Mortgaged	Date of Demand Notice	Date of Possession	Amount Outstanding		
Borrower: M/s Jain	All part and parcel of property (Shop)	13.09.2021	12.05.2022	Rs. 69,82,904.76		
its Prop. Sh. Rakesh Kumar S/o Sh. Milkhi Ram, # Near Bus Stand Halwara, Tehsil Raikot, District Ludhiana.	Co. through measuring 12'-6"x56' sq. ft. i.e. 78 sq. Sh. Rakesh S/o Sh. Milkhi Near Bus Stand Bhadarpur Road (in side M.C. area), Bareta, Tehsil Budhlada, District Mansa. As per sale deed No. 800		Thousand Nine Hundred Four & Paisa Seventy Six Only) as on 13.09.2021 with further interest w.e.f, 14.09.2021 & other expenses costs thereon. (Less Recovery			
Sub-Registrar Bareta standing in the name of Sh. Rakesh Kumar S/o Sh. Milkhi Ram.						

Place: Ludhiana

FOODS LTD. Indian Produce, Global Delight

Date: 16.05.2022

FLEX FOODS LIMITED CIN: L15133UR1990PLC023970

Regd Off.: Lal Tappar Industrial Area, P.O. Resham Majri, Haridwar Road, Dehradun (Uttarakhand)

Phone Nos: +91-135-2499234, Fax: +91-135-2499235, Website: www.flexfoodsltd.com, Email: secretarial@uflexltd.com

NOTICE

Transfer of Equity Shares of the Company to Investor Education and Protection Fund (IEPF)

Notice is hereby given that in terms of the provisions of Section 124(6) of the Companies Act, 2013 ("the Act") read with the Investor Education and Protection Fund Authority (Accounting, Audit, Transfer and Refund) Rules, 2016 as amended ("IEPF Rules"), the shares in respect of which dividend has not been paid or claimed for 7 (seven) consecutive years or more are required to be transferred to Investor Education and Protection Fund Authority ("IEPF Authority"). Adhering to the requirements as set out in the IEPF Rules, reminder letters have been sent to the individual

shareholders at their latest available addresses, who have not claimed the dividend(s) declared by the Company on 22nd August, 2015 and onwards and whose shares are due for transfer to the IEPF Authority under the said IEPF Rules for taking appropriate action. Further, in terms of Rule 6(3) of the IEPF Rules, the Company has also uploaded details (including their names, Folio No. / DP ID- Client ID) of concerned shareholders, whose shares are due for transfer to IEPF Authority on the website of the Company at https://www.flexfoodsltd.com/b2c-unpaid-unclaimed-dividend-

The Shareholders are advised to claim their outstanding dividend amount immediately by sending a formal request letter with a copy of PAN Card and address proof along with along their Bank details, viz., Bank Account Number; Name of Bank & Address of Branch; IFSC No, MICR No along with a copy of cancelled cheque leaf to the Company at its registered office. The Due date for transfer of shares to the account of the IEPF Authority is 23rdSeptember, 2022. In case the dividends are not claimed by the said date, the Company will take necessary action for transfer of such shares to the IEPF Authority. Please note that no claim shall lie against the Company in respect of the shares so transferred to IEPF Authority.

The concerned shareholders, holding shares in Physical Form and whose shares are liable to be transferred to

IEPF Authority, may note that the Company would be issuing new share certificate(s) in lieu of the Original Share Certificate(s) held by them for the purpose of transfer of such shares to IEPF Authority and upon such issue, the Original Share Certificate(s) held by such Shareholder(s) shall be deemed to be cancelled and non-negotiable. In case of Demat shareholding, the shares shall be transferred to the Demat Account of IEPF Authority by way of Corporate Action to be executed directly through Depository. The Shareholders may also note that the details regarding unclaimed shares as uploaded by the Company on its website should be regarded as and shall be deemed to be adequate notice in respect of issue of new share certificate(s) by the Company for the purpose of transfer of shares to IEPF Authority pursuant to the Rules.

In the event of transfer of shares held by you and the unclaimed dividends to IEPF, you are entitled to claim the same from IEPF Authority by submitting an online application in the prescribed Form IEPF-5 available on the website of the Authority i.e. www.iepf.gov.in and sending a physical copy of the same duly signed to the Company along with requisite documents enumerated in the Form IEPF-5.

You are requested to go through the provisions of Section 124 and 125 of the Act and the Rules and the information provided at the website of the Authority. You may also write to the Company or RTA for any further information/clarification in this regards.

> Rajesh Dheer Company Secretary FCS NO.: 3060 A-64, Ordnance Apartments, Block-H, Vikaspuri, New Delhi-110018

for Flex Foods Limited

Dated: 16th May, 2022

'A part of your daily life

Place: Noida

UFLEX LIMITED

CIN: L74899DL1988PLC032166 Regd Off.: 305, 3rd Floor, Bhanot Corner, Pamposh Enclave, Greater Kailash-I, New Delhi-110 048

Phone Nos: 011-26440917, 011-26440925 Fax: 011-26216922 Website: www.uflexltd.com Email: secretarial@uflexltd.com

NOTICE

Transfer of Equity Shares of the Company to Investor Education and Protection Fund (IEPF) Notice is hereby given that in terms of the provisions of Section 124(6) of the Companies Act, 2013 ("the Act") read with the Investor Education and Protection Fund Authority (Accounting, Audit, Transfer and Refund) Rules, 2016 as amended ("IEPF Rules"), the shares in respect of which dividend has not been paid or claimed for 7 (seven) consecutive years or more are required to be transferred to Investor Education and Protection Fund Authority ("IEPF Authority").

Adhering to the requirements as set out in the IEPF Rules, reminder letters have been sent to the individual shareholders at their latest available addresses, who have not claimed the dividend(s) declared by the Company on 22nd July, 2015 and onwards and whose shares are due for transfer to the IEPF Authority under the said IEPF Rules for taking appropriate action. Further, in terms of Rule 6(3) of the IEPF Rules, the Company has also uploaded details (including their names, Folio No. / DP ID- Client ID) of concerned shareholders, whose shares are due for transfer to IEPF Authority on the website of the Company at http://www.uflexItd.com/pdf/IEPF/Details-of-Equity-Share-liablefor-transfer-to-the-IEPF-Authority.pdf

The Shareholders are advised to claim their outstanding dividend amount immediately by sending a formal request

letter with a copy of PAN Card and address proof along with along their Bank details, viz., Bank Account Number; Name of Bank & Address of Branch; IFSC No, MICR No along with a copy of cancelled cheque leaf to the Company at its registered office. The Due date for transfer of shares to the account of the IEPF Authority is 27th August, 2022. In case the dividends are not claimed by the said date, the Company will take necessary action for transfer of such shares to the IEPF Authority. Please note that no claim shall lie against the Company in respect of the shares so transferred to IEPF Authority.

The concerned shareholders, holding shares in Physical Form and whose shares are liable to be transferred to IEPF Authority, may note that the Company would be issuing new share certificate(s) in lieu of the Original Share Certificate(s) held by them for the purpose of transfer of such shares to IEPF Authority and upon such issue, the Original Share Certificate(s) held by such Shareholder(s) shall be deemed to be cancelled and non-negotiable. In case of Demat shareholding, the shares shall be transferred to the Demat Account of IEPF Authority by way of Corporate Action to be executed directly through Depository. The Shareholders may also note that the details regarding unclaimed shares as uploaded by the Company on its website should be regarded as and shall be deemed to be adequate notice in respect of issue of new share certificate(s) by the Company for the purpose of transfer of shares to IEPF Authority pursuant to the Rules.

In the event of transfer of shares held by you and the unclaimed dividends to IEPF, you are entitled to claim the same from IEPF Authority by submitting an online application in the prescribed Form IEPF-5 available on the website of the Authority i.e. www.iepf.gov.in and sending a physical copy of the same duly signed to the Company along with requisite documents enumerated in the Form IEPF-5.

You are requested to go through the provisions of Section 124 and 125 of the Act and the Rules and the information provided at the website of the Authority. You may also write to the Company or RTA for any further information/clarification in this regards.

> By Order of the Board For UFLEX LIMITED. Sd/-Ajay Krishna

Sr. Vice President (Legal) & Company Secretary ACS No. 3296 C-001, Krishna Apra Residency, E-8, Sector-61, Noida - 201301 (UP)

Chandigarh

financialexp.ep.p.in

ਇਕ ਨਜ਼ਰ

ਮਲਕੀਤ ਸਿੰਘ ਨੂੰ ਸਦਮਾ,

ਪੱਤਰ ਪ੍ਰੇਰਕ, ਜਲੰਧਰ : ਗੋਲਡਨ ਸਟਾਰ ਮੌਲਕੀਤ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦ ਉਨ੍ਹਾਂ ਦੇ



ਗਏ। ਉਪਰੰਤ ਉਨ੍ਹਾਂ ਦਾ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਸਸਕਾਰ ਕਰ ਦਿੱਤਾ ਗਿਆ। ਧਰਮ ਸਿੰਘ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 18 ਮਈ ਨੂੰ ਦੁਪਹਿਰ 12 ਤੋਂ 2 ਵਜੇ ਤਕ ਨਕੋਦਰ ਦੇ ⁻

ਜਥੇਦਾਰ ਨੇ ਭਾਈ ਜਗਤਾਰ ਸਿੰਘ ਹਵਾਰਾ ਦੀ ਚੰਗੀ ਸਿਹਤ ਦੀ ਕੀਤੀ ਕਾਮਨਾ

ਪਿੰਡ ਹੁਸੈਨਪੁਰ ਵਿਖੇ ਪੈਣਗੇ।

ਸਟਾਫ ਰਿਪੋਰਟਰ, ਅੰਮ੍ਰਿਤਸਰ: ਸ਼ੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਨਜ਼ਰਬੰਦ ਭਾਈ ਜਗਤਾਰ

ਸਿੰਘ ਹਵਾਰਾ ਦੀ

ਚੰਗੀ ਸਿਹਤ ਦੀ ਕਾਮਨਾ ਕੀਤੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਜਥੇਦਾਰ ਹਰਪੀਤ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਕੁਝ ਖ਼ਬਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਦੀ ਸਿਹਤ ਠੀਕ ਨਹੀਂ ਹੈ, ਜਿਸ ਕਾਰਨ ਭਾਈ ਹਵਾਰਾ ਨੂੰ ਆਲ ਇੰਡੀਆ ਮੈਡੀਕਲ ਇੰਸਟੀਚਿਊਂਟ ਆਫ ਸਾਇੰਸਜ਼ ਦਿੱਲੀ ਵਿਚ ਇਲਾਜ ਲਈ ਲਿਜਾਇਆ ਗਿਆ ਸੀ। ਉਹ ਅਕਾਲ ਪੁਰਖ ਅੱਗੇ ਭਾਈ ਜਗਤਾਰ ਸਿੰਘ ਹਵਾਰਾ ਦੀ ਚੰਗੀ ਸਿਹਤ ਦੀ ਅਰਦਾਸ ਕਰਦੇ ਹਨ। ਜਥੇ. ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਈ ਹਵਾਰਾ ਦੀ ਸਿਹਤ ਨੂੰ ਲੈ ਕੇ ਪੂਰੇ ਪੰਥ ਨੂੰ ਚਿੰਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਸਿਰ ਭਾਈ ਜਗਤਾਰ ਸਿੰਘ ਹਵਾਰਾ ਦੀ ਕੁਰਬਾਨੀ ਅੱਗੇ ਝੂਕਦਾ ਹੈ। ਭਾਈ ਹਵਾਰਾ ਲੰਮੇਂ ਸਮੇਂ ਤੋਂ ਜੇਲ੍ਹ ਵਿਚ ਨਜ਼ਰਬੰਦ ਹਨ। ਅਸੀਂ ਅਰਦਾਸ ਕਰੰਦੇ ਹਾਂ ਕਿ ਉਹ ਜਲਦ ਰਿਹਾਅ ਹੋਣ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਨੂੰ ਵੀ ਕਹਾਂਗੇ ਕਿ ਭਾਈ ਹਵਾਰਾ ਸਮੇਤ ਵੱਖ-ਵੱਖ ਜੇਲ੍ਹਾਂ ਵਿਚ ਨਜ਼ਰਬੰਦ ਸਿੱਖਾਂ ਦੀ ਸਿਹਤ ਸੰਭਾਲ ਵੱਲ ਵਿਸੇਸ਼

ਪਿਤਾ ਦਾ ਦੇਹਾਂਤ

ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਮਿਲਣੀ ਪ੍ਰੋਗਰਾਮ 'ਚ 61 ਲੋਕਾਂ ਦੀਆਂ ਸੁਣੀਆਂ ਸ਼ਿਕਾਇਤਾਂ



ਪੰਜਾਬ ਭਵਨ ਵਿਖੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ, 'ਇਹ ਮੇਰੀ ਸਰਕਾਰ ਦਾ ਇਕ ਨਿਮਾਣਾ ਜਿਹਾ ਉਪਰਾਲਾ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਸੀਂ ਲੋਕਾਂ ਨੂੰ ਉਨ੍ਹਾਂ ਦੇ ਲੰਮੇ ਸਮੇਂ ਤੋਂ ਲਟਕਦੇ ਪ੍ਰਸ਼ਾਸਨਿਕ ਮੁੱਦਿਆਂ ਨੂੰ ਹੱਲ ਕਰਨ ਲਈ ਸਹੁਲਤਾਂ ਮੁਹੱਈਆ ਕਰ ਸਕੀਏ। ਸੂਤਰ ਦੱਸਦੇ ਹਨ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਇਕ ਫਰਿਆਦੀ ਨੇ ਮੁੱਖ ਮੰਤਰੀ ਦੇ ਸਾਹਮਣੇ ਫਰਿਆਦ ਰੱਖੀ ਤਾਂ ਮੁੱਖ ਮੰਤਰੀ ਨੇ ਦੋ ਤਹਿਸੀਲਦਾਰਾਂ ਦੇ ਖ਼ਿਲਾਫ਼ ਵਿਭਾਗੀ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਉੱਚ ਅਧਿਕਾਰੀ ਇਸ 'ਲੌਕ ਮਿਲਣੀ' ਦੌਰਾਨ ਉਨ੍ਹਾਂ ਦੇ ਨਾਲ ਹਨ ਤਾਂ ਜੋ ਲੋਕਾਂ ਵੱਲੋਂ ਉਠਾਏ ਗਏ ਮਾਮਲਿਆਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਇਸ ਉਪਰਾਲੇ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਖੱਜਲ ਖਆਰ ਨਾ ਹੋਣਾ ਪਵੇ।



'ਲੋਕ ਮਿਲਣੀ' ਪ੍ਰੋਗਰਾਮ ਦੌਰਾਨ ਪੁੱਜੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ।

ਇਸ ਮੌਕੇ 61 ਸ਼ਿਕਾਇਤਕਰਤਾਵਾਂ ਨੇ ਮੁੱਖ ਮੰਤਰੀ ਅੱਗੇ ਆਪਣੀਆਂ ਸ਼ਿਕਾਇਤਾਂ ਰੱਖੀਆਂ। ਉਨ੍ਹਾਂ ਨੇ ਇਸ ਮੌਕੇ ਹਾਜ਼ਰ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਸ਼ਿਕਾਇਤਾਂ ਦਾ ਸਮਾਂਬੱਧ ਤੇ ਨਤੀਜਾ ਮੁਖੀ ਢੰਗ ਨਾਲ ਤੁਰੰਤ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਉਹ ਹਰ ਹਫ਼ਤੇ ਨਿੱਜੀ ਤੌਰ 'ਤੇ ਇਨ੍ਹਾਂ ਸ਼ਿਕਾਇਤਾਂ ਦੀ ਪਗਤੀ ਦੀ ਨਿਗਰਾਨੀ ਕਰਨਗੇ। ਉਨ੍ਹਾਂ ਕਿਹਾ ਕਿ ਇਸ ਕੰਮ ਦੀ ਪ੍ਰਕਿਰਿਆ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ

ਨਿਪਟਾਰਾ ਕਰਦਿਆਂ ਮੁੱਖ ਮੰਤਰੀ ਨੇ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਵਿਭਾਗ ਨੂੰ ਯੋਗ ਲਾਭਪਾਤਰੀਆਂ ਨੂੰ 'ਸ਼ਗਨ ਸਕੀਮ' ਦੇ ਬਕਾਏ ਤਰੰਤ ਜਾਰੀ ਕਰਨ ਲਈ ਆਖਿਆ।

ਦੋ ਤਹਿਸੀਲਦਾਰਾਂ ਖ਼ਿਲਾਫ਼ ਕਾਰਵਾਈ ਦੇ ਹੁਕਮ

ਇਸ ਮੌਕੇ ਮੁੱਖ ਸਕੱਤਰ ਅਨਿਰੁਧ ਤਿਵਾੜੀ, ਡਾਇਰੈਕਟਰ ਜਨਰਲ ਆਫ ਪੁਲਿਸ ਵੀਕੇ ਭਾਵਰਾ, ਵਧੀਕ ਮੁੱਖ ਸਕੱਤਰ ਸੀਮਾ ਜੈਨ, ਸਰਬਜੀਤ ਸਿੰਘ, ਅਨੁਰਾਗ ਅਗਰਵਾਲ ਤੇ ਅਨੁਰਾਗ ਵਰਮਾ, ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਆਰਕੇ ਗੈਂਟਾ, ਅਲੋਕ ਸ਼ੇਖਰ, ਵਿਵੇਕ ਪ੍ਰਤਾਪ ਸਿੰਘ, ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ, ਸੁਮੇਧ ਸਿੰਘ ਗੁਰਜਰ ਤੇ ਅਜੋਏ ਸ਼ਰਮਾ ਜਾਵੇਗਾ। ਇਸ ਦੌਰਾਨ ਇਕ ਸ਼ਿਕਾਇਤ ਦਾ ਆਦਿ ਵੀ ਹਾਜ਼ਰ ਸਨ।

ਮੁੱਖ ਮੰਤਰੀ ਨੇ ਤਰਸ ਦੇ ਆਧਾਰ 'ਤੇ ਨੌਕਰੀਆਂ ਲਈ 57 ਨਿਯੁਕਤੀ ਪੱਤਰ ਸੌਂਪੇ

ਵਿਚ ਤਰਸ ਦੇ ਆਧਾਰ 'ਤੇ ਨਿਯੁਕਤ ਹੋਏ 57 ਵਿਅਕਤੀਆਂ ਨੂੰ ਨਿਯੁਕਤੀ ਪੱਤਰ ਦੇ ਆਧਾਰ 'ਤੇ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਂਪਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਦੇ ਕਰੀਅਰ ਦੀ ਸਫਲਤਾ ਅਤੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ 57 ਨਿਯੁਕਤੀਆਂ 'ਚੋਂ 50 ਸਥਾਨਕ ਸਰਕਾਰਾਂ ਵਿਭਾਗ ਨਾਲ ਜਦਕਿ 7 ਪੁਲਿਸ ਵਿਭਾਗ ਨਾਲ ਸਬੰਧਤ ਹਨ। ਮਾਨ ਨੇ ਕਿਹਾ ਕਿ ਅੱਜ ਨਿਯੁਕਤ ਹੋਏ ਨੌਜਵਾਨਾਂ ਨੂੰ ਰੋਟੀ-ਰੋਜ਼ੀ ਕਮਾਉਣ ਵਾਲੇ ਪਰਿਵਾਰਕ ਜੀਅ ਦੇ ਗੁਜ਼ਰਨ ਤੋਂ ਬਾਅਦ ਕਈ ਔਕੜਾਂ 'ਚੋਂ

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਨਜ਼ਦੀਕੀਆਂ ਦਾ ਤੁਰ ਜਾਣਾ ਨਾ ਪੁਰਿਆ

ਪੰਜਾਬੀ ਜਾਗਰਣ ਬਿਉਰੋ, ਚੰਡੀਗੜ੍ਹ ਜਾਣ ਵਾਲਾ ਘਾਟਾ ਹੈ ਅਤੇ ਇਸ ਦੀ ਪੂਰਤੀ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨਹੀਂ ਕੀਤੀ ਜਾ ਸਕਦੀ। ਹਾਲਾਂਕਿ ਭਗਵੰਤ ਸਥਾਨਕ ਸਰਕਾਰਾਂ ਅਤੇ ਪੁਲਿਸ ਵਿਭਾਗਾਂ ਮਾਨ ਨੇ ਕਿਹਾ ਕਿ ਇਹ ਨਿਯੁਕਤੀਆਂ ਇਨ੍ਹਾਂ ਪਰਿਵਾਰਾਂ ਦੇ ਦੁੱਖ ਘਟਾਉਣ 'ਚ ਸਹਾਈ ਹੋਣ ਦੇ ਨਾਲ-ਨਾਲ ਉਨ੍ਹਾਂ ਨੂੰ ਮਾਣ-ਇੱਜਤ ਅਤੇ ਸੌਂਪੇ। ਇੱਥੇ ਪੰਜਾਬ ਭਵਨ ਵਿਖੇ ਤਰਸ ਸਨਮਾਨਜਨਕ ਢੰਗ ਨਾਲ ਜੀਵਨ ਬਸਰ ਕਰਨ 'ਚ ਮਦਦਗਾਰ ਸਾਬਤ ਹੋਣਗੀਆਂ। ਉਨ੍ਹਾਂ ਨੇ ਪਹਿਲਾਂ ਹੀ ਸਾਰੇ ਵਿਭਾਗਾਂ ਨੂੰ ਤਰਸ ਦੇ ਆਧਾਰ 'ਤੇ ਨਿਯੁਕਤੀਆਂ ਲਈ ਅਸਾਮੀਆਂ ਭਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ

ਨੇ 26,754 ਅਸਾਮੀਆਂ ਭਰਨ ਲਈ ਵੱਡੇ ਪੱਧਰ 'ਤੇ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ। ਉਹ ਪਹਿਲਾਂ ਹੀ ਵੱਖ-ਵੱਖ ਵਿਭਾਗਾਂ ਨੂੰ ਇਨ੍ਹਾਂ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਤੇਜ਼ ਕਰਨ ਲਈ ਕੌਹਿ ਚੁੱਕੇ ਹਨ। ਇਸ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜਨ ਲਈ ਸਰਕਾਰ ਵਚਨਬੱਧ ਹੈ।



ਪਿੰਡ ਪਾਹੜਾ 'ਚ ਧਰਨਾ ਦਿੰਦੀ ਹੋਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ।

ਟਰੈਕਟਰ ਖ਼ਰੀਦਣ ਵਾਲੇ ਨੇ ਕੀਤਾ ਹਾਦਸਾ, ਵੇਚਣ ਵਾਲੇ ਨੂੰ 55 ਲੱਖ ਦਾ ਜੁਰਮਾਨਾ

ਪਾਹੜਾ 'ਚ 'ਕਰੇ ਕੋਈ, ਭਰੇ ਕੋਈ' ਵਾਲੀ ਕਹਾਵਤ ਉਸ ਸਮੇਂ ਸੱਚ ਹੋ ਗਈ, ਜਦੋਂ ਅਦਾਲਤ ਦੇ ਨਿਰਦੇਸ਼ਾਂ 'ਤੇ ਤਹਿਸੀਲਦਾਰ ਤੇ ਸਬੰਧਤ ਅਧਿਕਾਰੀ ਕਿਸਾਨ ਦੀ ਢਾਈ ਏਕੜ ਜ਼ਮੀਨ ਦੀ ਨਿਲਾਮੀ ਕਰਨ ਲਈ ਪਹੁੰਚ ਗਏ। ਹਾਲਾਂਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਿਰੋਧ ਕਾਰਨ ਅਧਿਕਾਰੀਆਂ ਦੀ ਟੀਮ ਫਿਲਹਾਲ ਵਾਪਸ ਪਰਤ ਗਈ।

ਪਿੰਡ ਪਾਹੜਾ ਦੇ ਰਹਿਣ ਵਾਲੇ ਰਘੁਬੀਰ ਸਿੰਘ ਨੇ 2010 'ਚ ਆਪਣਾ ਪੁਰਾਣਾ ਟ੍ਰੈਕਟਰ ਕਿਸੇ ਹੋਰ ਕਿਸਾਨ ਨੂੰ ਵੇਚ ਦਿੱਤਾ ਸੀ। ਟ੍ਰੈਕਟਰ ਖਰੀਦਣ ਵਾਲੇ ਕਿਸਾਨ ਨੇ ਟੈਕਟਰ ਆਪਣੇ ਨਾਮ ਨਾ ਕਰਵਾ ਕੇ ਰਘਬੀਰ ਸਿੰਘ ਦੇ ਨਾਂ 'ਤੇ ਚਲਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ 20 12 'ਚ ਬਟਾਲਾ ਵਿਚ ਉਸ ਦਾ ਐਕਸੀਡੈਂਟ ਹੋ ਗਿਆ ਸੀ, ਜਿਸ 'ਚ ਇਕ ਪੁਲਿਸ ਮੁਲਾਜ਼ਮ

ਜ.ਸ., ਗੁਰਦਾਸਪੁਰ: ਗੁਰਦਾਸਪੁਰ ਦੇ ਪਿੰਡ ਦੀ ਮੌਤ ਹੋ ਗਈ। ਇਸ ਮਾਮਲੇ 'ਚ ਟ੍ਰੈਕਟਰ ਦੇ ਮਾਲਕ ਰਘੁਬੀਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਜਿਸ ਦਾ ਕੇਸ ਅਦਾਲਤ 'ਚ ਚੱਲ ਰਿਹਾ ਸੀ। ਅਦਾਲਤ ਨੇ ਟਰੈਕਟਰ ਦੇ ਮਾਲਕ ਨੂੰ ਮ੍ਰਿਤਕ ਪੁਲਿਸ ਮੁਲਾਜ਼ਮ ਦੇ ਪਰਿਵਾਰ ਨੂੰ 55 ਲੱਖ ਰੁਪਏ ਮੁਆਵਜ਼ ਦੇਣ ਦੇ ਹੁਕਮ ਦਿੱਤੇ ਹਨ। ਪੈਸੇ ਨਾ ਦੇਣ 'ਤੇ ਕਿਸਾਨ ਰਘਬੀਰ ਸਿੰਘ ਦੀ ਦੋ ਏਕੜ ਜ਼ਮੀਨ ਦੀ ਨਿਲਾਮੀ ਦੇ ਹੁਕਮ ਜਾਰੀ ਕੀਤੇ ਗਏ ਸੋਮਵਾਰ ਨੂੰ ਤਹਿਸੀਲਦਾਰ ਜਗਤਾਰ ਸਿੰਘ ਸਬੰਧਤ ਅਧਿਕਾਰੀਆਂ ਤੇ ਪੁਲਿਸ ਅਧਿਕਾਰੀਅ ਨਾਲ ਜ਼ਮੀਨ ਦੀ ਨਿਲਾਮੀ ਕਰਨ ਲਈ ਪਿੰਡ ਪਾਹੜਾ ਪੁੱਜੇ। ਮਾਮਲੇ ਦੀ ਸੂਚਨਾ ਮਿਲਦਿਆਂ ਹੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਅਧਿਕਾਰੰ ਪੀੜਤ ਕਿਸਾਨ ਦੇ ਹੱਕ 'ਚ ਪੁੱਜੇ ਅਤੇ ਵੱਡੀ ਗਿਣਤੀ 'ਚ ਪਿੰਡ ਪਾਹੜਾ ਵਿਖੇ ਪਹੁੰਚ ਕੇ ਸਬੰਧਤ ਜ਼ਮੀਨ 'ਤੇ ਧਰਨਾ ਦਿੱਤਾ।

ਸੂਬੇ ਦਾ ਹਰੇਕ ਕਿਸਾਨ ਲਗਾਵੇ 10−10 ਬੂਟੇ : ਰਾਜੇਵਾਲ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਚੱਕਾ ਜਾਮ ਜ.ਸ./ਬਲਜੀਤ ਸਿੰਘ ਟਿੱਬਾ, ਸੰਗਰੂਰ

ਬਲਜੀਤ ਸਿੰਘ ਟਿੱਬਾ, ਸੰਗਰੂਰ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਅੱਜ ਗੁਰਦੁਆਰਾਂ ਨਾਨਕੀਆਣਾ ਸਾਹਿਬ ਵਿਖੇ ਕਾਨਫਰੰਸ ਕੀਤੀ ਗਈ, ਜਿਸ 'ਚ ਜ਼ਿਲ੍ਹੇ ਪਧਾਨ ਗਰਮੀਤ ਸਿੰਘ ਕਪਿਆਲ, ਬਲਾਕਾਂ ਦੇ ਪ੍ਰਧਾਨ ਅਤੇ ਪਿੰਡਾਂ ਦੀਆਂ ਇਕਾਈਆਂ ਦੇ ਪ੍ਰਧਾਨਾਂ ਨੇ ਸ਼ਮੂਲੀਅਤ ਕੀਤੀ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਹਰੇਕ ਕਿਸਾਨ ਆਪਣੀ ਮੋਟਰ ਉੱਤੇ 10-10 ਬੂਟੇ ਲਗਾਵੇ।

ਰਾਜੇਵਾਲ ਨੇ ਕਿਹਾ ਕਿ ਪੰਜਾਬ ਦੇ ਪਾਣੀ ਦੇ ਹੱਕਾਂ ਦੀ ਲੜਾਈ ਲਈ ਉਹ ਜੁਲਾਈ ਮਹੀਨੇ ਤੋਂ ਸੰਘਰਸ਼ ਸ਼ੁਰੂ ਕਰਨਗੇ। ਪੰਜਾਬ ਦੇ ਪਾਣੀ 'ਤੇ ਕਿਸੇ ਬਾਹਰੀ ਸੂਬੇ ਦਾ ਕੋਈ ਹੱਕ ਨਹੀਂ ਹੈ ਕਿਉਂਕਿ ਜਿਵੇਂ ਰਾਜਸਥਾਨ ਤੋਂ ਪੰਜਾਬ ਦੇ ਲੋਕ ਪੱਥਰ ਲਿਆ ਰਹੇ ਹਨ ਤਾਂ



ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ।

ਟੈਕਸ ਦੇ ਕੇ ਲੈ ਰਹੇ ਹਨ, ਸੋ ਇਸ ਕਰ ਕੇ ਪੰਜਾਬ ਦੇ ਪਾਣੀ ਨੂੰ ਮੁਫ਼ਤ 'ਚ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਝੋਨੇ ਦੀ ਬਿਜਾਈ ਸਬੰਧੀ ਸਰਕਾਰ ਵੱਲੋਂ ਨਿਰਧਾਰਤ ਕੀਤੀ ਮਿਤੀ ਨੂੰ

ਰੱਦ ਕਰਦਿਆਂ ਕਿਹਾ ਕਿ ਅਸੀਂ 10 ਜੂਨ ਤੋਂ ਝੋਨਾ ਲਗਾਉਣਾ ਸ਼ੁਰੂ ਕਰਾਂਗੇ, ਸਰਕਾਰ ਵੀ 10 ਜੂਨ ਤੋਂ ਹੀ ਕਿਸਾਨਾਂ ਨੂੰ ਬਿਜਲੀ ਦੇਵੇ ਜੇਕਰ 10 ਜੂਨ ਤੋਂ ਨਿਰਵਿਘਨ ਸਪਲਾਈ ਲਈ ਤਿਆਰ ਰਹੇ। ਕਾਨਫਰੰਸ 'ਚ ਰਸ਼ਪਾਲ ਸਿੰਘ ਦੋਹਲਾ ਨੂੰ

ਸ਼ੁਰੂ ਨਾ ਕੀਤੀ ਗਈ ਤਾਂ ਸਰਕਾਰ ਧਰਨਿਆਂ

ਸਵ. ਨਿਰੰਜਣ ਸਿੰਘ ਦੋਹਲਾ ਦੀ ਜਗ੍ਹਾ ਸੂਬਾ ਪੱਧਰੀ ਅਹੁਦੇਦਾਰੀ ਦਿੱਤੀ ਗਈ ਅਤੇ ਅੱਜ ਦੀ ਕਾਨਫਰੰਸ ਨੂੰ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ, ਕਪਿਆਲ, ਰੂਹੀ ਸਿੰਘ ਮੰਗਵਾਲ, ਕਸਮੀਰ ਸਿੰਘ ਘਰਾਚੋਂ, ਅਜਾਇਬ ਸਿੰਘ ਸੰਘਰੇੜੀ, ਬਲਜਿੰਦਰ ਸਿੰਘ ਸੰਘਰੇੜੀ, ਬਲਜਿੰਦਰ ਸਿੰਘ ਬਡਰੁੱਖਾਂ, ਹਰਜੀਤ ਸਿੰਘ ਮੰਗਵਾਲ, ਦਰਬਾਰਾ ਸਿੰਘ ਨਾਗਰਾ, ਜਰਨੈਲ ਸਿੰਘ ਜਹਾਂਗੀਰ, ਬਲਵਿੰਦਰ ਸਿੰਘ ਲਹਿਰਾ, ਜਸਵੰਤ ਸਿੰਘ ਗਿੱਦੜਬਾਹਾ, ਮਲਕੀਤ ਸਿੰਘ ਲਖਮੀਰਵਾਲਾ, ਬਲਜਿੰਦਰ ਸਿੰਘ ਕਾਂਝਲਾ, ਮੱਘਰ ਸਿੰਘ ਸੰਗਰੂਰ, ਪ੍ਰੀਤਇੰਦਰ ਸਿੰਘ ਗਰੇਵਾਲ ਨੇ ਵੀ ਕਾਨਫਰੰਸ ਨੂੰ ਸੰਬੋਧਨ

ਨੈਸ਼ਨਲ ਐੱਸਸੀ ਕਮਿਸ਼ਨ ਨੇ ਪੰਜਾਬ ਸਰਕਾਰ ਤੋਂ ਮੰਗੀ ਕਾਰਵਾਈ ਰਿਪੋਰਟ

ਪੁਲਿਸ ਭਰਤੀ ਬਿਨੈਕਾਰਾਂ ਨੇ ਮੁੱਖ ਮੰਤਰੀ ਨਿਵਾਸ ਦੇ ਸਾਹਮਣੇ ਕੀਤਾ

ਤੋਂ ਇਨਕਾਰ ਕੀਤੇ ਗਏ ਉਮੀਦਵਾਰਾਂ ਨੇ ਸੋਮਵਾਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਸਾਹਮਣੇ ਪੱਕਾ ਮਾਰਚ ਕਰਦੇ ਹੋਏ ਬਠਿੰਡਾ-ਚੰਡੀਗੜ੍ਹ ਬਾਈਪਾਸ ਰੋਡ 'ਤੇ ਰੋਡ ਜਾਮ ਕੀਤਾ। ਯੂਨੀਅਨ ਦੇ ਸੂਬਾ ਪ੍ਰਧਾਨ ਜਗਦੀਪ ਸਿੰਘ ਮੰਡੇਰ ਨੇ ਦੱਸਿਆ ਕਿ ਸਾਲ 2016 ਵਿੱਚ 7416 ਅਸਾਮੀਆਂ ਦੀ ਭਰਤੀ ਕਰਨ ਦੀ ਮੰਗ ਕੀਤੀ ਗਈ ਸੀ।

ਸਰਕਾਰ ਤੋਂ ਨਾਰਾਜ਼ ਚਾਰ ਕੋਰੋਨਾ ਯੋਧੇ 4

ਮਈ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਪੱਕੇ ਧਰਨੇ 'ਤੇ ਬੈਠੇ ਹਨ। ਸੋਮਵਾਰ ਨੂੰ ਚਾਰ ਕੋਰੋਨਾ ਯੋਧਿਆਂ ਵਿੱਚੋਂ ਦੋ ਦੀ ਤਬੀਅਤ ਵਿਗੜ ਗਈ। ਗਗਨਦੀਪ ਕੌਰ ਚੱਕਰ ਆਉਣ ਕਾਰਨ ਸੜਕ 'ਤੇ ਡਿੱਗ ਗਈ, ਜਿਸ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਦਕਿ ਸਤਿੰਦਰ ਕੌਰ ਨੇ ਹਸਪਤਾਲ ਜਾਣ ਤੋਂ ਇਨਕਾਰ ਕਰ ਦਿੱਤਾ ਜਿਸ ਨੂੰ ਘਟਨਾ ਸਥਾਨ 'ਤੇ ਹੀ ਗਲੂਕੋਜ਼ ਲਗਾਇਆਂ ਗਿਆ। ਬਾਕੀ ਮੈਂਬਰ ਪ੍ਰਦਰਸ਼ਨ ਕਰਦੇ ਰਹੇ।

ਦੂਜੇ ਪਾਸੇ ਮੁੱਖ ਮੰਤਰੀ ਨਿਵਾਸ ਦੇ ਸਾਹਮਣੇ ਪੱਕੇ ਮੋਰਚੇ 'ਤੇ ਬੈਠੇ ਪੰਜਾਬ ਪੁਲਿਸ 2016 ਦੀ ਵੋਟਿੰਗ ਲਿਸਟ ਦੇ ਉਮੀਦਵਾਰ ਵੀ ਚੱਕਾ ਜਾਮ 'ਚ ਸ਼ਾਮਲ ਹੋ ਗਏ। ਦੋਵਾਂ ਜਥੇਬੰਦੀਆਂ ਨੇ ਪੰਜ ਘੰਟੇ ਜਾਮ ਲਾਇਆ। ਬੇਸ਼ੱਕ ਮੌਕੇ 'ਤੇ ਪੁੱਜੇ ਐੱਸਡੀਐੱਮ ਚਰਨਜੋਤ ਸਿੰਘ ਵਾਲੀਆ ਨੇ ਧਰਨਾਕਾਰੀਆਂ ਨੂੰ ਸਰਕਾਰ ਤੋਂ ਜਲਦੀ ਮੀਟਿੰਗ ਦਾ ਸਮਾਂ ਦਿਵਾਉਣ ਦਾ ਭਰੋਸਾ ਦਿੱਤਾ ਪਰ ਖ਼ਬਰ ਲਿਖੇ ਜਾਣ ਤੱਕ ਧਰਨਾਕਾਰੀ ਆਪਣੇ ਸੰਘਰਸ਼ 'ਤੇ ਅੜੇ ਰਹੇ ਅਤੇ ਮੁੱਖ ਮੰਤਰੀ ਨਿਵਾਸ ਵੱਲ ਵਧਣ ਦਾ ਐਲਾਨ ਕੀਤਾ।

ਪੰਜਾਬ ਪੁਲਿਸ ਭਰਤੀ 2016 ਵਿੱਚ ਚੋਣ ਉਨ੍ਹਾਂ ਕਿਹਾ ਕਿ ਭਰਤੀ ਸਬੰਧੀ ਚੋਣ ਕਰਕੇ



ਸੰਗਰੂਰ 'ਚ ਮੁੱਖ ਮੰਤਰੀ ਰਿਹਾਇਸ਼ ਅੱਗੇ ਭੁੱਖ ਹੜਤਾਲ 'ਤੇ ਬੈਠੀ ਨਰਸਿੰਗ ਸਟਾਫ ਦੀ ਮੈਂਬਰ ਨੂੰ ਸੰਭਾਲਦੇ ਹੋਏ ਸਾਥੀ।

ਗਰਮੀ ਕਾਰਨ ਵਿਗੜੀ ਕੋਰੋਨਾ ਯੋਧਿਆਂ ਦੀ ਹਾਲਤ, ਇਕ ਨੂੰ ਹਸਪਤਾਲ 'ਚ ਕਰਵਾਇਆ ਦਾਖ਼ਲ, ਇਕ ਦਾ ਘਟਨਾ ਸਥਾਨ 'ਤੇ ਕੀਤਾ ਇਲਾਜ

ਉਨ੍ਹਾਂ ਨੂੰ ਉਡੀਕ ਸੂਚੀ ਵਿੱਚ ਰੱਖਿਆ ਗਿਆ ਹੈ। ਅਜਿਹੀ ਸਥਿਤੀ ਵਿੱਚ ਨਵੀਂ ਭਰਤੀ ਕਰਨ ਤੋਂ ਪਹਿਲਾਂ ਪੁਰਾਣੀ ਭਰਤੀ ਨੂੰ ਮੁਕੰਮਲ ਕਰ ਲੈਣਾ ਚਾਹੀਦਾ ਹੈ।

ਪੰਜਾਬ ਵਿੱਚ ਚੋਣ ਤੋਂ ਵਾਂਝੇ ਰਹਿ ਚੁੱਕੇ ਉਮੀਦਵਾਰਾਂ ਦੀ ਗਿਣਤੀ ਇੱਕ ਹਜ਼ਾਰ ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਮਈ 2016 ਵਿੱਚ ਪੰਜਾਬ ਪੁਲਿਸ ਵਿੱਚ ਕਾਂਸਟੇਬਲਾਂ ਦੀਆਂ 7416 ਅਸਾਮੀਆਂ ਨੂੰ ਹਟਾਇਆ

17 ਵਿੱਚ ਵੈਰੀਫਿਕੇਸ਼ਨ ਲਈ ਬੁਲਾਇਆ ਗਿਆ ਸੀ ਪਰ ਤਸਦੀਕ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਗਈ। ਭਰਤੀ ਮਾਮਲੇ ਦਾ ਨਿਪਟਾਰਾ ਹਾਈ ਕੋਰਟ ਨੇ 5 ਜੁਲਾਈ, 2021 ਨੂੰ ਕੀਤਾ ਸੀ। ਪੰਜਾਬ ਪੁਲੀਸ ਹੈੱਡਕੁਆਰਟਰ ਵੱਲੋਂ ਪਿਛਲੇ ਹੁਕਮਾਂ ਤੋਂ ਬਾਅਦ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਮਹੀਨੇ ਦੇ ਅੰਦਰ ਅੰਦਰ ਨੌਕਰੀ ਦੇਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਅੱਜ ਤੱਕ ਉਨ੍ਹਾਂ ਨੇ ਵਾਅਦਾ ਪੂਰਾ ਨਹੀਂ ਕੀਤਾ। ਹੁਣ ਉਹ ਕਰੋ ਜਾਂ ਮਰੋ ਦੀ ਨੀਤੀ ਤਹਿਤ ਸੰਘਰਸ਼ 'ਤੇ ਉਤਰ ਆਏ ਹਨ ਜੇਕਰ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਗਿਆ ਸੀ। ਕੁਝ ਉਮੀਦਵਾਰਾਂ ਨੂੰ 20 ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।

ਤੇਜ ਰਫ਼ਤਾਰ ਗੱਡੀ ਦੀ ਟੱਕਰ 'ਚ ਵਿਅਕਤੀ ਦੇ ਸਰੀਰ ਦੇ ਹੋਏ ਦੋ ਟੋਟੇ **ਸੈਣੀ ਨਿੱਕੁਵਾਲ, ਕੀਰਤਪੁਰ ਸਾਹਿਬ** ਤੇਜ਼ ਰਫ਼ਤਾਰ ਐਕਸਯੂਵੀ ਕਾਰ ਨੇ ਟਰਾਲੀ ਨੂੰ

: ਕਸਬਾ ਭਰਤਗੜ੍ਹ ਨੇੜੇ ਵਾਪਰੇ ਇਕ ਦਰਦਨਾਕ ਹਾਦਸੇ 'ਚ ਇਕ ਵਿਅਕਤੀ ਦੇ ਸਰੀਰ ਦੇ ਦੋ ਟੁਕੜੇ ਹੋ ਗਏ। ਭਰਤਗੜ੍ਹ ਚੌਕੀ ਇੰਚਾਰਜ ਤੇ ਜਾਂਚ ਅਧਿਕਾਰੀ ਸਬੰ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਮਨਿੰਦਰ ਪਾਲ ਸਿੰਘ ਪੁੱਤਰ ਅਮਰੀਕ ਸਿੰਘ ਨਿਵਾਸੀ ਖਰੜ ਆਪਣੇ ਪਿਤਾ ਦੀਆਂ ਅਸਥੀਆਂ ਜਲਪ੍ਰਵਾਹ ਕਰ ਕੇ ਆਪਣੀ ਕਾਰ 'ਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ। ਰਸਤੇ 'ਚ ਜਦੋਂ ਉਹ ਭਰਤਗੜ੍ਹ ਨੇੜੇ ਪਹੁੰਚਿਆ ਤਾਂ ਸੜਕ 'ਤੇ ਖੜ੍ਹੇ ਲੂਣ ਵੇਚਣ ਵਾਲੇ ਟਰੈਕਟਰ ਟਰਾਲੀ ਕੋਲੋਂ ਲਣ ਖ਼ਰੀਦਣ ਲਈ ਕਾਰ 'ਚੋਂ ਉਤਰਿਆ। ਉੱਸਦੀ ਪਤਨੀ ਪੂਜਾ ਤੇ ਉਸ ਦਾ ਸੂਹਰਾ ਕਾਰ 'ਚ ਹੀ ਬੈਠੇ ਸਨ। ਇਸ ਦੌਰਾਨ

ਕੈਨੇਡਾ-ਅੰਮ੍ਰਿਤਸਰ ਸਿੱਧੀਆਂ

ਉਡਾਣਾਂ ਦੀ ਮੌਗ ਨੂੰ ਬੁਰ ਪੈਣ

ਸਟਾਫ ਰਿਪੋਰਟਰ, ਅੰਮ੍ਰਿਤਸਰ

ਅੰਮਿਤਸਰ ਇਨੀਸ਼ੀਏਟਿਵ ਨੇ ਕੈਨੇਡਾ ਦੇ

ਟਰਾਂਸਪੋਰਟ ਮੰਤਰੀ ਉਮਰ ਅਲਘਬਰਾ

ਦੀ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ

ਜਯੋਤੀਰਾਦਿੱਤਿਆ ਸਿੰਧੀਆ ਨਾਲ ਦੋਵਾਂ

ਦੇਸ਼ਾਂ ਵਿਚਾਲੇ ਹਾਲ ਹੀ ਵਿਚ ਹੋਈ ਦੁਵੱਲੀ

ਗੱਲਬਾਤ ਦੌਰਾਨ ਅੰਮ੍ਰਿਤਸਰ ਲਈ

ਸਿੱਧੀਆਂ ਉਡਾਣਾਂ ਦਾ ਮੁੰਦਾ ਉਠਾਉਣ

ਲਈ ਧੰਨਵਾਦ ਪਗਟਾਇਆ ਹੈ। ਵੈਨਕਵਰ

ਤੋਂ ਜਾਰੀ ਇਕ ਸਾਂਝੇ ਬਿਆਨ ਵਿਚ,

ਇਨੀਸ਼ੀਏਟਿਵ ਦੇ ਉੱਤਰੀ ਅਮਰੀਕਾ

ਵਾਲੇ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ

(ਕੈਨੇਡਾ), ਗਲੋਬਲ ਕਨਵੀਨਰ ਸਮੀਪ

ਸਿੰਘ ਗੁਮਟਾਲਾ (ਅਮਰੀਕਾ) ਅਤੇ ਬੁਲਾਰੇ

ਮੋਹਿਤ ਧੰਜੂ (ਕੈਨੇਡਾ) ਨੇ ਬਰੈਂਪਟਨ ਉੱਤਰੀ

ਦੀ ਨੁਮਾਇੰਦਗੀ ਕਰਦੇ ਸੰਸਦ ਮੈਂਬਰ ਰੂਬੀ

ਸਹੋਤਾ ਵੱਲੋਂ ਕੈਨੇਡਾ ਦੀ ਸੰਸਦ 'ਚ ਅੰਮ੍ਰਿਤਸਰ

ਲਈ ਸਿੱਧੀਆਂ ਉਡਾਣਾਂ ਦਾ ਮੁੱਦਾ ਉਠਾਉਣ

ਦਾ ਵੀ ਸਵਾਗਤ ਕੀਤਾ ਹੈ। ਉਨ੍ਹਾਂ ਸੰਸਦ 'ਚ

ਆਪਣੀ ਪਾਰਟੀ ਦੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਓਮਾਰ ਅਲਘਬਰਾ ਨੂੰ ਉਡਾਣਾਂ ਦੇ

ਮੁੱਦੇ ਸਬੰਧੀ ਸਰਕਾਰ ਦੀ ਸਥਿਤੀ ਸਪੱਸ਼ਟ

ਕਰਨ ਦੀ ਅਪੀਲ ਕੀਤੀ। ਇਸ ਮੌਕੇ

ਮੰਤਰੀ ਅਲਘਬਰਾ ਨੇ ਇਸ ਸਬੰਧੀ ਜਵਾਬ

ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਭਾਰਤ ਦੇ

ਸ਼ਹਿਰੀ ਹਵਾਬਾਜ਼ੀ ਮੰਤਰੀ ਨਾਲ ਹੋਈ ਮੀਟਿੰਗ

ਦੌਰਾਨ ਵੀ ਇਸ ਬਾਬਤ ਚਰਚਾ ਕੀਤੀ

ਗਈ ਹੈ। ਨਾਲ ਹੀ ਢਿੱਲੋਂ ਨੇ ਦੱਸਿਆ ਕਿ

ਉਪਰੰਤ ਐੱਮਪੀ ਸਹੋਤਾ ਨੇ ਏਅਰ ਕੈਨੇਡਾ ਦੇ

ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਵੀ

ਸੱਦੀ ਜਿਸ ਵਿਚ ਸਮੀਪ ਸਿੰਘ ਗੁਮਟਾਲਾ

ਨੇ ਏਅਰ ਕੈਨੇਡਾ ਨੂੰ ਟਰੈਫਿਕ ਨੰਬਰਾਂ ਤੇ

ਹੋਰ ਮਹੱਤਵਪੂਰਨ ਅੰਕੜਿਆਂ ਦੇ ਨਾਲ

ਕੈਨੇਡਾ ਦੀ ਸੰਸਦ ਅਤੇ ਦੁਵੱਲੀ ਭਾਰਤ-

ਕੈਨੇਡਾ ਦੇ ਮੰਤਰੀਆਂ ਦੀ ਉੱਚ-ਪੱਧਰੀ

ਗੱਲਬਾਤ ਵਿਚ ਵੀ ਇਸ ਮੁੱਦੇ ਦਾ ਉਠਾਇਆ

ਜਾਣਾ, ਟੋਰਾਂਟੋ/ਵੈਨਕੂਵਰ ਤੋਂ ਅੰਮ੍ਰਿਤਸਰ ਲਈ

ਸਿੱਧੀਆਂ ਉਡਾਣਾਂ ਸ਼ੁਰੂ ਕਰਨ ਬਾਬਤ ਕੀਤੇ

ਜਾ ਰਹੇ ਯਤਨਾਂ ਨੂੰ ਇੱਕ ਵੱਡਾ ਹੁਲਾਰਾ ਹੈ।

ਪਹਿਲੀ ਵਾਰ ਭਾਈਚਾਰੇ ਦੀ ਇਸ ਲੰਬੇ ਸਮੇਂ

ਤੋਂ ਲਟਕਦੀ ਆ ਰਹੀ ਮੰਗ ਨੂੰ ਕੌਮੀ ਪੱਧਰ

'ਤੇ ਕੈਨੇਡਾ ਦੀਆਂ ਦੋਵੇਂ ਵੱਡੀਆਂ ਲਿਬਰਲ

ਤੇ ਕੰਜ਼ਰਵੇਟਿਵ ਪਾਰਟੀਆਂ ਦੇ ਨੁਮਾਇੰਦਿਆਂ

ਭਰਵੇਂ ਹੁੰਗਾਰੇ ਨਾਲ ਅਸੀਂ ਹੁਣ ਪਹਿਲਾਂ ਨਾਲੋਂ

ਜ਼ਿਆਦਾ ਆਸਵੰਦ ਹਾਂ ਕਿ ਏਅਰ ਕੈਨੇਡਾ ਜਾਂ

ਏਅਰ ਇੰਡੀਆ ਵੱਲੋਂ ਨੇੜਲੇ ਭਵਿੱਖ 'ਚ ਇਹ

ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ।

ਵਿਸਥਾਰਪੂਰਵਕ ਪੇਸ਼ਕਾਰੀ ਦਿੱਤੀ।

ਦੀ ਆਸ

ਜ਼ੋਰਦਾਰ ਟੱਕਰ ਮਾਰੀ। ਜਿਸ ਕਾਰਨ ਮਨਿੰਦਰ ਪਾਲ ਸਿੰਘ ਦੇ ਕਾਰ ਤੇ ਟਰਾਲੀ 'ਚ ਆਉਣ ਕਰਕੇ ਉਸ ਦੇ ਸਰੀਰ ਦੇ ਦੋ ਟੁਕੜੇ ਹੋ ਗਏ ਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਨੂੰ ਵੇਖ ਕੇ ਮ੍ਰਿਤਕ ਦੀ ਪਤਨੀ ਤੇ ਸੁਹਰੇ ਦੀ ਹਾਲਤ ਗੰਭੀਰ ਹੋ ਗਈ, ਜਿਨ੍ਹਾਂ ਨੂੰ ਰੂਪਨਗਰ ਸਿਵਲ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ। ਕਾਰ ਦਾ ਡਰਾਈਵਰ ਵੀ ਇਸ ਹਾਦਸੇ 'ਚ ਜ਼ਖ਼ਮੀ ਹੋ ਗਿਆ। ਪੁਲਿਸ ਨੇ ਦੱਸਿਆ ਕਿ ਕਾਰ 'ਚ ਕਣਕ ਤੇ ਆੜ੍ਹ ਵਗੈਰਾ ਰੱਖੇ ਹੋਏ ਸਨ ਜਿਸ ਕਾਰਨ ਕਾਰ ਬੇਕਾਬੂ ਹੋ ਗਈ। ਪੁਲਿਸ ਵੱਲੋਂ ਟਰਾਲੀ ਤੇ ਐੱਸਯੁਵੀ ਡਰਾਈਵਰ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।

ਨਿਲਾਮੀ ਦੀ ਪਹਿਲੀ ਤਾਰੀਖ: 25.05.2022

ਨਿਲਾਮੀ ਦੀ ਪਹਿਲੀ ਤਾਰੀਖ: 25.05.2022

ਚੰਦੁਮਾਜਰਾ ਨੇ 'ਆਪ' ਵਿਧਾਇਕ ਦੀ ਚੋਣ ਨੂੰ ਹਾਈ ਕੋਰਟ 'ਚ ਦਿੱਤੀ ਚਣੌਤੀ **ਸਟੇਟ ਬਿਉਰੋ, ਚੰਡੀਗੜ੍ਹ:** ਸਾਬਕਾ

ਵਿਧਾਇਕ ਅਤੇ ਅਕਾਲੀ ਆਗੂ ਹਰਿੰਦਰਪਾਲ ਸਿੰਘ ਚੰਦੁਮਾਜਰਾ ਨੇ ਪਟਿਆਲਾ ਦੀ ਸਨੌਰ ਵਿਧਾਨ ਸਭਾ ਸੀਟ ਤੋਂ ਜਿੱਤੇ ਆਮ ਆਦਮੀ ਪਾਰਟੀ ਦੇ ਆਗੂ ਹਰਮੀਤ ਸਿੰਘ ਦੀ ਚੋਣ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਹੈ। ਹਾਈ ਕੋਰਟ ਨੇ ਹਰਮੀਤ ਸਿੰਘ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਪਟੀਸ਼ਨਰ ਨੇ ਕਿਹਾ ਕਿ ਹਰਮੀਤ ਸਿੰਘ ਨੇ ਨਾਮਜ਼ਦਗੀ ਪੱਤਰ ਦਾਖਲ ਕਰਦੇ ਸਮੇਂ ਉਸ ਅਪਰਾਧਿਕ ਮਾਮਲੇ ਦੇ ਵੇਰਵੇ ਦਰਜ ਨਹੀਂ ਕੀਤੇ. ਜਿਸ ਵਿਚ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ। ਲੋਕ ਪ੍ਰਤੀਨਿਧਤਾ ਕਾਨੂੰਨ ਤਹਿਤ ਅਜਿਹਾ ਕਰਨ ਦੀ ਸੂਰਤ 'ਚ ਉਹ ਆਪਣੇ ਅਹੁਦੇ 'ਤੇ ਬਣੇ ਰਹਿਣ ਲਈ ਅਯੋਗ ਹੋ ਜਾਂਦਾ ਹੈ।

ਮੈਟ੍ਰਿਕ ਸਕਾਲਰਸ਼ਿਪ ਘੁਟਾਲੈ 'ਚ ਨਵਾਂ ਮੋੜ ਆਇਆ ਹੈ। ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਦਾ ਅਹਦਾ ਸੰਭਾਲਣ ਤੋਂ ਬਾਅਦ ਵਿਜੇ ਸਾਂਪਲਾ ਨੇ ਪੰਜਾਬ ਸਰਕਾਰ ਤੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੀ ਕਾਰਵਾਈ ਦੀ ਰਿਪੋਰਟ ਮੰਗੀ ਹੈ। ਇਸ ਮਾਮਲੇ ਦੀ ਸ਼ਿਕਾਇਤ ਪਹਿਲਾਂ ਹੀ ਕਮਿਸ਼ਨ ਕੋਲ ਸੀ। ਵਿਜੇ ਸਾਂਪਲਾ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਮਾਮਲੇ 'ਚ

ਸਾਂਪਲਾ ਨੇ ਕਿਹਾ ਕਿ ਕਰੀਬ ਛੇ ਮਹੀਨੇ ਪਾਰਟੀ ਨੇ ਪਾਇਆ ਸੀ।

L65910KL1997PLC011300, ਫੋਨ: +91 484-2396478, 2394712, ਫੈਕਸ: +91 484-2396506, mails@muthootgroup.com, www.muthootfinance.com ਰਿਣ ਚੁਕਾਉਣ ਵਿੱਚ ਅਸਫਲ ਰਿਣੀਆਂ ਦੇ ਗਿਰਵੀ ਰੱਖੇ ਸੋਨੇ ਦੇ ਗਹਿਣਿਅ

Ropar: MAL-1973, MDL-1531, MUL-2605, 3587, 4082, 4145, 4252, MWS-463, 1869, 2059, 2309, 2498, RGL-163, 168, 315, 907, 968, 987, 1004, 1147, 1178, 1361, 1374, 1375, 1382, 1383, 1423, 1432, 1458, 1465, 1466

1475, 1496, 1497, 1501, 1508, 1509, 1517, 1518, 1520, 1521, 1522, 1523, 1528, 1533, 1548, 1561, 1583, 1586, 1611, 1612, 1619, 1645, 1649, 1650, 1669, 1673, 1674, 1677, 1682, 1683, 1685, 1686, 1694, 1695, 1723,

1725, 1749, 1750, 1799, 1800, 1808, Morinada: MAL-1179, MUL-3343, 3396, 4561, 4656, 4804, 4805, 4827, 4828, 4959, RGL-20, 606, 769, 810, 814, 815, 902, 973, 1005, 1055, 1068, 1069, 1095, 1107, 1108, 1114, 1132,

1153, 1159, 1171, 1179, 1180, 1181, 1194, 1196, 1205, 1221, 1222, 1224, 1247, 1255, 1256, 1262, 1266, 1267, 1268, 1270, 1279, 1287, 1297, 1313, 1323, 1345, 1346, 1358, 1378, 1388, 1401, 1407, 1426, 1441, 1506

Kurali-(PU): MAL-2174, 2690, MUL-3612, 4022, 4115, 5587, 5598, 6318, 6382, RGL-406, 621, 733, 1142, 1375, 1460, 1507, 1571, 1573, 1595, 1628, 1640, 1646, 1655, 1659, 1663, 1670, 1671, 1682, 1696, 1707, 1719,

1724, 1731, 1747, 1749, 1766, 1775, 1792, 1833, 1836, 1838, 1852, 1866, 1867, 1885, 1895, 1899, 1919, 1931, 1935, 1949, 1952, 1959, 1970, 1978, 2010, 2041, 2044, 2056, 2057, 2058, 2062, 2066, 2069, 2088, 2089, 2

2106, 2107, 2114, 2116, Nangal-(PU): MAL-2830, 2933, MDL-589, MUL-3223, 4390, 4731, 5432, 5684, 6449, 6536, 6822, 6906, 6965, 7041, 7042, 7056, 7162, 7171, 7176, RGL-245, 275, 525, 894, 995, 1392, 1559, 1741

1824, 1827, 1835, 1931, 2012, 2196, 2201, 2218, 2225, 2226, 2227, 2237, 2257, 2274, 2282, 2283, 2287, 2308, 2309, 2310, 2339, 2341, 2342, 2370, 2388, 2395, 2396, 2405, 2410, 2411, 2416, 2445, 2456, 2462, 2466, 2466, 2462, 2466, 2462, 2466, 2462, 2466, 2462, 2466, 2462, 2466, 2462, 2466, 2462, 2466, 2462, 2466, 2

2467, 2471, 2478, 2479, 2480, 2484, 2489, 2490, 2502, 2503, 2508, 2509, 2514, 2516, 2518, 2545, 2552, 2558, 2566, 2574, 2587, 2599, 2611, 2613, 2618, 2633, 2637, 2651, 2664, 2668, 2674, 2676, 2689, 2694, 2695, 2701, 2702, 2710, 2733, 2734, 2746, 2760, 2762, 2763, 2779, 2784, 2792, 2814, 2817, 2835, 2876, WBS-1, Chamkaur Sahib-(PU): MAL-2465, MDL-391, MUL-2090, 2440, 3387, 3790, 3890, 5062, 5277, 5305, 5390, 5462, 5469, RGL-976, 989, 1266, 1280, 1321, 1348, 1356, 1386, 1406, 1423, 1429, 1430, 1433, 1442, 1449, 1455, 1462, 1511, 1526, 1549, 1555, 1556, 1560, 1562, 1591, 1592, 1612, 1651, 1657, 1668, 1671, 1684, 1695, 1702,

ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਕਲਾਇੰਟ, **ਮੈਸਰਜ਼ ਮੁਬੂਟ ਫਾਇਨੈਂਸ ਲਿ. (GSTIN 32AABCT0343B1Z7), ਪੰਜੀਕ੍ਰਿਤ ਦਫਤਰ: ਤਲ 2, ਮੁਬੂਟ ਚੈਂਬਰਸ, ਬੈਨਰਜੀ ਰੋਡ, ਕੋਚੀ – 682018, ਕੇਰਲ, ਭਾਰਤ,**

ਹੁਣ ਤਕ ਕੀ ਕਾਰਵਾਈ ਕਰਦੀ ਹੈ। ਉਸ

ਤੋਂ ਬਾਅਦ ਹੀ ਇਸ ਮਾਮਲੇ 'ਚ ਅਗਲੀ

ਕਾਰਵਾਈ ਕੀਤੀ ਜਾ ਸਕਦੀ ਹੈ।

(30.04.2021 ਦੀ ਅਵਧੀ ਤਕ NPA ਖਾਤਿਆਂ & 31.12.2021 ਦੀ ਅਵਧੀ ਤਕ **ਨਕਲੀ/ਘੱਟ ਸ਼ੁੱਧਤਾ ਖਾਤਿਆਂ),** ਦੀ ਹੇਠਾਂ ਦਿੱਤੇ ਵਿਵਰਣਾਂ ਦੇ ਮੁਤਾਬਕ ਨਿਲਾਮੀ ਕਰੇਗੀ। ਇੱਛੁਕ ਸਾਰੇ ਵਿਅਕਤੀ ਭਾਗ ਲੈ ਸਕਦੇ ਹਨ।

ਸਟੇਟ ਬਿਊਰੋ, ਚੰਡੀਗੜ੍ਹ : ਪੋਸਟ ਪਹਿਲਾਂ ਜਦੋਂ ਇਸ ਮਾਮਲੇ ਦੀ ਸੁਣਵਾਈ ਹੋਈ ਤਾਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਇਸ ਘਪਲੇ ਦੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਤੋਂ ਨਵੀਂ ਸਰਕਾਰ ਬਣੀ ਹੈ। ਇਸ ਸਰਕਾਰ ਨੂੰ ਬਣੇ ਦੋ ਮਹੀਨੇ ਬੀਤ ਚੁੱਕੇ ਹਨ। ਹੁਣ ਦੇਖਣਾ ਹੋਵੇਗਾ ਕਿ ਨਵੀਂ ਸਰਕਾਰ ਇਸ ਘਪਲੇ 'ਚ ਕੀ ਕਾਰਵਾਈ ਕਰਦੀ ਹੈ।

ਦੱਸ ਦੇਈਏ ਕਿ ਕੇਂਦਰ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲਣ ਵਾਲੇ ਵਜ਼ੀਫੇ 'ਚ ਘਪਲੇ ਦਾ ਮਾਮਲਾ ਅਜੇ ਤਕ ਹੱਲ ਨਹੀਂ ਹੋਇਆ ਹੈ। ਅਗਸਤ 2020 'ਚ ਸਾਹਮਣੇ ਆਏ ਇਸ ਘੁਟਾਲੇ 'ਤੇ ਵਿਰੋਧੀ ਧਿਰ 'ਚ ਰਹਿੰਦਿਆਂ ਸਭ ਤੋਂ ਜ਼ਿਆਦਾ ਰੌਲਾ ਆਮ ਆਦਮੀ

ਟੈਂਡਰ/ਕੰਮਾਂ ਵਾਸਤੇ ਆਰਐਫਪੀ ਪੰਜਾਬ ਸਰਕਾਰ

ਟੈਂਡਰ ਨੋਟਿਸ ਹਵਾਲਾ ਨੰ. ਐਮਸੀਜੇ/ਓਐਮ/2022-23/05ਏਏ 47/ਸੀਈ//ਡਬਲਯੂਐਸ/ਜੀ ਮਿਤੀ 16.05.2022

ਨਗਰ ਨਿਗਮ, ਜਲੰਧਰ ਦੇ ਵਿਭਾਗ ਵੱਲੋਂ ਨਿਊ ਸ਼ਿਵ ਨਗਰ, ਪਿੰਡ ਨਾਗਰਾ, ਜਲੰਧਰ ਵਿਚ ਆਰਸੀਸੀ ਕੁਲੈਕਸ਼ਨ ਟੈਕ-ਕਮ-ਸਕ੍ਰੀਨਿੰਗ ਚੈਂਬਰ, ਪੰਪ ਚੈੱਬਰ, ਯੂਪੀਵੀਸੀ ਪਾਈਪ ਸੀਵਰ (150 ਐਮਐਮ ਤੋਂ 300 ਐਮਐਮ ਆਈ/ਡੀ) ਅਤੇ 200 ਐਮਐਮ ਆਈ/ਡੀ ਡੀਆਈ ਕੇ-9 ਪਾਈਪ ਦੀ ਮੇਨ ਰਾਈਜ਼ਿੰਗ ਦੀ ਉਸਾਰੀ ਲਈ ਆਨਲਾਈਨ ਬੋਲੀਆਂ ਦੀ ਮੰਗ ਕੀਤੀ ਜਾਂਦੀ ਹੈ : (ਚੌਥੀ ਕੋਸ਼ਿਸ਼)

ਬੰਦ ਹੋਣ ਦੀ ਮਿਤੀ ਅਤੇ ਸਮਾਂ : ਜਨਰਲ ਠੇਕਾ 18.05.2022, 14.00 ਵਜੇ 27.05.2022, 14.00 ਵਜੇ ਵੇਰਵਿਆਂ ਲਈ ਲਾਗਆਨ ਕਰੋ : eproc.punjab.gov.in

ਟਿੱਪਣੀ : ਟੈਂਡਰ/ਆਰਐਫਸੀ ਨੋਟਿਸ ਸਬੰਧੀ ਕੋਈ ਵੀ ਸੋਧ (ਸੋਧਾਂ) ਨੂੰ ਸਿਰਫ ਉਪਰੋਕਤ ਦਰਸਾਈ ਵੈੱਬਸਾਈਟ 'ਤੇ ਹੀ ਪ੍ਰਕਾਸ਼ਿਤ ਕੀਤਾ ਜਾਵੇਗਾ।

ਸਰਕਾਰ ਦੇ ਪੱਤਰ ਹਵਾਲਾ ਨੰ. JDDLG/PRU/DLG/2021/1018-23 ਮਿਤੀ : 13.05.2021 ਅਨੁਸਾਰ

No. NA/12/9685/2021/14245

ਸਹੀ/- ਕਾਰਪੋਰੇਕਸ਼ਨ ਇੰਜੀ

ostcl ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ

ਰਜਿ. ਆਫ਼ਿਸ**਼ ਪੀ.ਐਸ.ਈ.ਬੀ., ਹੈੱਡ ਆਫਿਸ, ਦਿ ਮਾਲ, ਪਟਿਆਲਾ**-147001 ਕਾਰਪੋਰੇਟ ਆਇਡੈਟਿਟੀ ਨੰ. U40109PB2010SGC033814 ਦਫ਼ਤਰ: ਵਧੀਕ ਨਿਗਰਾਨ ਇੰਜੀ:, ਸਿਵਲ ਨਿਰਮਾਣ ਮੰਡਲ, ਜਲੰਧਰ, ਟੈਲੀ: 0181-2223505 ਈ-ਮੇਲ : srxen-cw-jal@pstcl.org ਈ-ਟੈਂਡਰ ਨੋਟਿਸ

ਕੰਮ ਦਾ ਵੇਰਵਾ : ਕੰਮ ਦਾ ਨਾਮ : 132 ਕੇ.ਵੀ. ਸ/ਸ ਗੋਲੀਆਂ ਕਲਾਂ ਵਿਖੇ ਸਵਿੱਚ ਹਾਊਸ ਬਿਲਡਿੰਗ ਦ ਵਾਧਾ ਕਰਨਾ। ਟੈਂਡਰ ਇੰਨਕੁਆਰੀ ਨੰ. CWJ/T-02/2022-23, **ਬਿੱਡ ਪਾਉਣ ਦੀ ਅੰਤਿਮ ਮਿਤੀ / ਸਮਾਂ** 15.06.2022 ਸ਼ਾਮ 03.00 ਵਜੇ ਤਕ। **ਬਿੱਡ ਖੋਲ੍ਹਣ ਦੀ ਮਿਤੀ / ਸਮਾਂ** : 16.06.2022 ਸਵੇਰੇ 11.00 ਵਜੇ ਨੋਟ :- ਵਿਸਥਾਰਯੋਗ ਡੀ.ਐਨ.ਆਈ.ਟੀ./ਟੈਂਡਰ ਪੀ.ਐਸ.ਟੀ.ਸੀ.ਐਲ. ਦੀ ਈ-ਟੈਂਡਰਿੰਗ ਵੈੱਬਸਾਈਟ https:// eproc.punjab.gov.in.nicgep/app ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। ਜੇਕਰ ਕਿਸੇ ਕਾਰਨ ਟੈਂਡਰ ਪ੍ਰੰਕਿਰਿਆ ਪੂਰੀ ਨਹੀਂ ਹੁੰਦੀ ਤਾਂ ਉੱਸ ਕੇਸ ਵਿੱਚ ਅਖੰਬਾਰਾਂ ਵਿੱਚ ਸੋਧ ਪ੍ਰਕਾਸ਼ਿਤ ਨਹੀਂ ਕਰਵਾਈ ਜਾਵੇਗੀ। ਸੋਧ

> ਸਹੀ/- ਵ.ਨਿਗ.ਇੰਜੀ./ਸਿ.ਨਿ. ਮੰਡਲ, ਜਲੰਧਰ No. 76/12/403/2021/14236

1709, 1712, 1724, 1739, 1752, 1756, 1760, 1803, 1835, 1836, Nurpurbedi-(PU): MUL-393, 401, RGL-436, 443, 448, 468, 477, 480 ਨਕਲੀ & ਘੱਟ ਸ਼ੱਧਤਾ: Ropar: RGL-2229 ਨਿਲਾਮੀ ਦੀ ਦੂਜੀ ਤਾਰੀਖ: 26.05.2022, Auction Centre: First Floor, SCO-20, Beant Singh, Aman Nagar, Bela Road, Ropar, Punjab-140001

 $\textbf{Mohali:} \ \text{MDL-}1103, \ \text{MHP-}428, \ \text{MUL-}4648, 5876, 5882, 7278, 7284, 7571, 7597, 7610, 7611, 7618, 7621, 7626, 7627, 7630, 7635, 7647, 7652, 7670, 7684, 7688, 7692, 7696, 7701, 7702, 7710, 7713, 7717, 7734, 7743, 7743, 7745, 774$ 7770, 7772, 7782, 7784, 7788, 7792, 7809, 7843, 7871, 7879, 7888, 7902, 7903, 7907, 7913, 7914, 7922, Zirakpur-Mohali District: MAL-1232, 1545, 1585, 1634, MDL-1064, MUL-3397, 3398, 3485, 4247, 4959 4980, 5028, 5066, 5088, 5132, 5187, 5195, 5322, 5351, 5352, 5405, 5428, 5528, 5588, 5595, 5615, 5618, 5623, 5626, 5627, 5628, 5627, 5628, 5637, 5638, 5641, 5646, 5661, 5667, 5673, 5676, 5680, 5682, 5693, 5715, 5725 5736, 5738, 5749, 5752, 5755, 5777, 5780, 5793, 5802, 5804, 5806, 5809, 5819, 5830, 5842, 5854, 5856, 5858, 5859, 5865, 5886, 5889, 5891, 5895, 5900, 5910, 5923, 5942, 5962, 5980, 5986, 5995, 5998, 6052, 3054 6059, MWS-1195, 1983, 3475, 3564, 4200, Mohali Phase-3: MAL-1139, 1325, 1731, 2011, 2144, 2190, 2209, 2337, 2380, 2413, 2429, 2435, 2443, 2455, 2467, 2469, 2583, 2649, MHP-353, MSL-12434, MUL-3080, 4008, 4498, 4587, 5815, 6139, 6151, 6168, 7148, 7175, 7198, 7243, 7577, 7619, 7654, 7660, 7674, 7687, 7697, 7734, 7783, 7808, 7830, 7856, 7876, 7902, 7910, 7911, 7955, 7991, 7996, 8000, 8013, 8033, 8034, 8036, 8037 8039, 8040, 8045, 8053, 8075, 8084, 8088, 8104, 8115, 8123, 8129, 8146, 8147, 8148, 8151, 8156, 8159, 8172, 8181, 8184, 8212, 8216, 8217, 8221, 8222, 8228, 8254, 8258, 8261, 8265, 8268, 8270, 8277, 8283, 8285 8297, 8305, 8314, 8315, 8317, 8318, 8326, 8371, 8378, 8384, 8387, 8390, 8395, 8396, 8402, 8424, 8429, 8433, 8434, 8449, 8452, 8464, Mohali-Phase-XI: MAL-1515, 1811, 2144, 2149, 2155, 2320, 2354, 2356, 2435, 243 MDL-456, MHP-178, MUL-2009, 3649, 3670, 4336, 4817, 6046, 6922, 7289, 7478, 7494, 7579, 7649, 7651, 7723, 7724, 7763, 7773, 7774, 7840, 7871, 7890, 7923, 7924, 7954, 7975, 8009, 8012, 8037, 8052, 8065, 8085, 8086, 8101, 8108, 8114, 8134, 8134, 8138, 8149, 8160, 8168, 8184, 8186, 8196, 8207, 8212, 8230, 8272, 8275, **Kharar (PU)**: MAL-1538, 2025, 2036, MDL-478, MUL-2213, 2492, 3147, 3225, 3599, 3682, 4425, 5645, 6049, 6166, 6187, 6742, 6746, 7326, 7512, 7564, 7586, 7586, 7597, 7614, 7627, 7637, 7638, 7659, 7660, 7667, 7668, 7690, 7710, 7730, 7731, 7738, 7758, 7768, 7777, 7786, 7792, 7801, 7806, 7817, 7826, 7827, 7857, 7864 7874, 7888, 7891, 7892, MWS-914, 2618, 3363, RGL-75, 244, 262, 337, 424, 480, 551, 552, 605, 624, 695, 751, 812, 843, 946, 964, 966, 972, 990, 993, 1035, 1044, 1051, 1066, 1068, 1087, 1108, 1111, 1125, 1138, 1143 1158, 1159, 1163, 1171, 1181, 1184, 1185, 1187, 1189, 1213, 1219, 1220, 1226, 1265, 1268, 1284, 1307, 1312, 1337, 1344, 1360, 1380, 1395, 1407, 1413, 1427, 1454, 1478, 1492, 1551, 1587, 1588, Dera Bassi-(PU) $\mathsf{MAL}\text{-}1752, 2603, 2671, 2714, 2818, 2861, 2871, 2901, \mathsf{MUL}\text{-}2354, 4452, 4736, 4974, 6079, 6123, 6176, 6847, 7221, 7234, 7235, 7370, 7473, 7486, 7501, 7511, 7563, 7624, 7658, 7666, 7695, 7735, 7757, 7774, 7776, 7774, 7776, 7774, 7776, 7774, 7776, 7774, 7776, 7774, 7774, 7776, 7774, 7776, 7774, 7774, 7776, 7774, 7774, 7776, 7774, 7774, 7776, 7774, 7774, 7776, 7774, 77$ 7778, 7783, 7788, 7795, 7796, 7800, 7805, 7809, 7810, 7811, 7815, 7822, 7832, 7836, 7839, 7885, 7886, 7892, 7895, 7902, 7905, 7914, 7916, 7919, 7937, 7938, 7939, 7942, 7943, 7946, 7947, 7948, 7965, 7987, RGL-201 211, 299, 353, 363, 386, 396, 403, 409, 419, 463, 512, 574, 602, 613, 640, 642, 646, 668, 669, 679, 687, 693, 717, 721, 732, 745, 747, 754, 755, 756, 757, 764, 768, 781, 796, 800, 804, Mohali Phase-7-(PU): MAL-736, 820 1247, MUL-3301, 3550, 3810, 3992, 4317, 5228, 5398, 5428, 5579, 5715, 5735, 5755, 5769, 5783, 5788, 5792, 5802, 5806, 5813, 5814, 5819, 5823, 5827, 5830, 5849, 5850, 5862, 5867, 5902, 5904, 5912, 5924, 5931 5942, 5965, 5966, 5981, 6000, 6055, 6056, 6066, Mohali-Phase-II-(PU): MAL-912, 958, 1047, 1517, 1767, 1857, MUL-3581, 3636, 3913, 5015, 5172, 5178, 5462, 5720, 5880, 5891, 5955, 5980, 6011, 6045, 6059, 6106 6108, 6136, 6139, 6150, 6157, 6160, 6178, 6192, 6193, 6199, 6206, 6208, 6215, 6225, 6233, 6234, 6236, 6238, 6241, 6278, 6294, 6317, 6318, 6322, 6340, 6343, 6346, 6357, 6363, 6389, 6392, 6407, 6415, 6421, 6424 6425, 6426, 6429, 6434, 6443, 6475, 6477, 6486, 6495, 6498, Baltana-(PU): MAL-1028, 1393, 2056, 2064, 2170, 2179, 2193, 2196, 2219, 2242, 2276, 2294, 2322, MDL-267, 272, MUL-1594, 3734, 4787, 5770, 5845, 6134 6305, 6792, 6915, 6916, 6922, 6929, 6934, 6940, 6949, 6954, 6972, 6992, 7026, 7032, 7044, 7057, 7058, 7062, 7068, 7069, 7081, 7090, 7102, 7108, 7111, 7128, 7136, 7160, 7169, 7222, 7228, 7238, 7239, 7240, 7259, 7263, 7263, 7265, 7273, 7279, 7280, 7283, 7293, 7303, 7319, 7329, 7333, 7357, 7360, 7365, 7370, 7374, 7377, 7390, 7394, 7409, 7414, 7425, 7427, Lalru-(PU): MAL-640, 961, 1004, MDL-324, 387, MUL-2263, 2444, 7259, 7263 2484, 3747, 4115, 4498, 5090, 5237, 5281, 5402, 5734, 5870, 6716, 6799, 6809, 6836, 6850, 6862, 6884, 6887, 6888, RGL-263, 431, 733, 818, 1036, 1048, 1055, 1065, 1067, 1125, 1141, 1233, 1282, 1316, 1364, 1382 1389, 1390, 1424, 1431, 1432, 1446, 1467, 1468, 1476, 1496, 1496, 1498, 1505, 1506, 1511, 1555, 1571, 1593, 1611, 1668, 1694, 1700, 1712, 1723, 1745, 1775, 1777, 1781, 1783, 1787, 1789, 1797, 1798, 1806, 1808 1821, 1833, 1844, 1867, 1868, 1900, 1903, 1904, 1921, 1931, 1957, 1960, 1965, 1967, 1996, 2031, 2064, 2075, 2080, 2083, 2095, 2101, 2117, 2134, 2136, 2137, 2144, 2150, 2158, 2160, 2162, 2173, 2174, 2186, 2201 2204, 2211, 2228, Mullanpurgaribdass-(PU): MUL-714, 744, 754, 770, 782, 806, 814, 821, 828, 830, 839, 842, 846, 849, 853, 856, 859, 864, 887, 891, 900, 903, 904, 915, RGL-221, 222, 239, 247, 248, 280, 286, 290, 292

ਨਿਲਾਮੀ ਦੀ ਦੂਜੀ ਤਾਰੀਖ: 27.05.2022, Auction Centre: SCO 23, First Floor, Above State Bank of India, Kalgihdar Market, Baltana, Punjab-140604

Mandi Gobindgarh: MAL-2531, 2672, 2719, 2765, 2800, MHP-221, MUL-2810, 3193, 4365, 4623, 4687, 4688, 4694, 4706, 4711, 4716, 4723, 4731, 4740, 4745, 4754, 4766, 4770, 4774, MWS-3626, 5889, 6102, 6603 RGL-1334, 1342, 1638, 1653, 1834, 1885, 1889, 1911, 1966, 1980, 1981, 1995, 1997, 2108, 2328, 2400, 2484, 2488, 2530, 2604, 2612, 2622, 2641, 2677, 2678, 2681, 2690, 2702, 2705, 2714, 2716, 2732, 2745, 2761, 2769, 2761, 2769, 2761, 27 2776, 2777, 2786, 2794, 2795, 2799, 2800, 2802, 2804, 2807, 2822, 2865, 2879, 2881, 2888, 2897, 2906, 2915, 2916, 2936, 2940, 2948, 2950, 2958, 2962, 2987, 2993, 3003, 3043, 3046, 3063, 3079, 3099, 3123, 3137, 3 3146, 3174, 3204, 3206, 3241, 3255, 3268, 3269, 3325, Sirhind-(PU): MAL-1207, 2181, MDL-633, 1380, MUL-1047, 1763, 2691, MWS-3319, 3417, RGL-359, 801, 864, 894, 1111, 1181, 1494, 1543, 1699, 1733, 1749, 1756, 1803, 1804, 1824, 1828, 1913, 1940, 2008, 2038, 2041, 2063, 2082, 2111, 2113, 2114, 2121, 2149, 2172, 2175, 2179, 2180, 2194, 2197, 2213, 2214, 2215, 2217, 2223, 2227, 2231, 2236, 2243, 2245, 2258, 2273, 2274 2275, 2284, 2291, 2296, 2301, 2304, 2306, 2309, 2327, 2331, 2346, 2367, 2377, 2382, 2403, 2404, 2414, 2419, 2429, 2430, 2442, 2453, 2460, 2463, 2468, 2477, 2481, 2486, 2487, 2501, 2503, 2505, 2507, 2513, 2515, 2507, 2513, 2515, 2 2521, 2522, 2529, 2531, 2545, 2546, 2547, 2556, 2559, 2566, 2572, 2573, 2574, 2578, 2588, 2592, 2593, 2595, 2603, 2616, 2642, 2668, 2673, Amloh-(PU): MAL-2151, 2152, 2153, 2568, 2574, 2614, MDL-408, MHP-82, 2584, 258 MUL-2015, 2062, MWS-2117, 3675, 4006, 4150, 4156, 4203, 4267, RGL-50, 338, 673, 1246, 1341, 1787, 1993, 2395, 2613, 2737, 2818, 3053, 3165, 3208, 3241, 3245, 3246, 3262, 3266, 3308, 3371, 3458, 3501, 3544 3587, 3597, 3635, 3733, 3745, 3766, 3784, 3908, 3946, 3983, 3997, 4000, 4032, 4046, 4049, 4074, 4084, 4101, 4120, 4168, 4180, 4181, 4185, 4197, 4198, 4228, 4236, 4253, 4275, 4276, 4286, 4287, 4304, Khamano-(PU): MAL-350, 650, MUL-1068, 1872, 2068, 2078, 2107, 2109, 2110, RGL-529, 559, 1054, 1055, 1116, 1135, 1190, 1209, 1213, 1219, 1244, 1247, 1263, 1272, 1275, 1285, 1289, 1307, 1308, 1318, 1344, 1347, 1348, 1361, 138 1388, 1391, 1410, 1411, 1522, 1523, 1551

ਦੁਆਰਾ ਜ਼ੋਰਦਾਰ ਢੰਗ ਨਾਲ ਉਠਾਇਆ ਨਿਲਾਮੀ ਦੀ ਦੂਜੀ ਤਾਰੀਖ: 28.05.2022, Auction Centre: Muthoot Finance Ltd., First Floor, Jassar Complex, Above Indian Overseas Bank, Bassi Road, Sirhind ਗਿਆ ਹੈ। ਇਸ ਸਬੰਧੀ ਗੁਮਟਾਲਾ ਦਾ ਨੀਲਾਮੀ ਹੇਠਾਂ ਦਿਖਾਏ ਜਾਣ ਦੇ ਮੁਤਾਬਕ ਜਿਸ ਸ਼ਾਖਾ ਹੈਡ ਵਿੱਚ ਗਾਹਕ ਦਾ ਰਿਣ ਖਾਤਾ ਹੈ ਕ੍ਰਮ ਵਿੱਚ ਉਹੀ ਸ਼ਾਖਾਵਾਂ ਵਿੱਚ ਸੰਚਾਲਿਤ ਕੀਤੀ ਜਾਵੇਗੀ। ਕਹਿਣਾ ਹੈ ਕਿ ਪਿਛਲੇ ਕੁਝ ਸਮੇਂ 'ਚ ਮਿਲੇ

ਹਾਲਾਂਕਿ, ਕਿਰਪਾ ਕਰਕੇ ਇਹ ਧਿਆਨ ਰੱਖੋ ਕਿ ਜੇ ਨਿਰਧਾਰਿਤ ਮਿਤੀ (ਮਿਤੀਆਂ) ਵਿੱਚ ਨੀਲਾਮੀ ਪੂਰੀ ਨਹੀਂ ਹੁੰਦੀ ਹੈ ਤਾਂ ਅਜਿਹੀ ਸਥਿਤੀ ਵਿੱਚ ਇਹ ਸਬੰਧਤ ਨੀਲਾਮੀ ਉੱਥੇ ਮਿਤੀ **ਨਿਲਾਮੀ ਦੀ ਦੂਜੀ ਤਾਰੀਖ਼** ਨੂੰ ਕ੍ਰਮ ਵਿੱਚ <mark>ਨਿਲਾਮੀ ਕੇਂਦਰ ਦਿੱਤਾ ਗਿ</mark>ਆ ਵਿੱਚ ਸੰਚਾਲਿਤ ਕੀਤੀ ਜਾਵੇਗੀ/ਜਾਰੀ ਰਹੇਗੀ। ਅਤੇ ਅਜਿਹੀ ਸਥਿਤੀ ਵਿੱਚ ਜਿੱਥੇ ਇਸ ਸਭ ਦੇ ਬਾਵਜੂਦ ਕਥਿਤ ਗਹਿਣਿਆਂ ਦੀ ਨੀਲਾਮੀ ਸਫਲਤਾਪੂਰਕ ਨਹੀਂ ਹੁੰਦੀ ਹੈ ਤਾਂ ਅਜਿਹੀ ਨੀਲਾਮੀ ਆਗਾਮੀ ਮਿਤੀਆਂ ਵਿੱਚ ਵੀ ਇਸੇ ਸਥਾਨ ਤੇ ਜਾਰੀ ਰਹੇਗੀ। ਇਸ ਸਬੰਧ ਵਿੱਚ ਕੋਈ ਵਾਧੂ ਸੂਚਨਾਵਾਂ ਨਹੀਂ ਦਿੱਤੀਆਂ ਜਾਣਗੀਆਂ।

ਕੋਹਲੀ ਐਂਡ ਸੋਬਤੀ, ਐਡਵੋਕੇਟ, ਏ 59ਏ, ਪਹਿਲੀ ਮੰਜ਼ਿਲ, ਲਾਜਪਤ ਨਗਰ-॥, ਨਵੀਂ ਦਿੱਲੀ - 110024

ਨੋਟ: ਗਾਹਕ ਨੀਲਾਮੀ ਦੀ ਨਿਰਧਾਰਿਤ ਮਿਤੀ ਤੋਂ ਪਹਿਲਾਂ ਸਾਡੇ ਕਲਾਇੰਟ ਦੀ ਬਕਾਇਆ ਰਕਮ ਦਾ ਭੁਗਤਾਨ ਕਰਕੇ ਆਪਣੇ ਗਿਰਵੀ ਰੱਖੇ ਗਹਿਣੇ ਛੁਡਵਾ ਸਕਦੇ ਹਨ। ਗ੍ਰਾਹਕ ਹੁਣ ਇੱਥੇ ਵੀ ਸੰਪਰਕ ਕਰ ਸਕਦੇ ਹਨ auctiondelhi@muthootgroup.com ਮੋਬਾਇਨ ਨੰ - 7834886464, 7994452461.

ਵੇਰਵੇ ਪੀ.ਐਸ.ਟੀ.ਸੀ.ਐਲ. ਦੀ ਵੈੱਬਸਾਈਟ 'ਤੇ ਵੇਖੇ ਜਾਣ।

SATIA INDUSTRIES LIMITED Regd Office:VPO Rupana, Malout-Muktsar Road Distt: Muktsar (Punjab) CIN No: L21012PB1980PLC004329

NOTICE Pursuant to Regulation 29 and other applicable provisions of SEBI (Listing Obligations and Disclosure Requirements) Regulation, 2015, it is hereby informed that a Board Meeting of the Company will be held on Friday, the 27th May, 2022, inter-alia: To consider and approve the Standalone Audited Financial Results of the Company for the Quarter and Year ended on 31st March, 2022. To consider and recommend dividend, if any for the Financial

Year 2021-22 and other matters. It is also informed that the trading window shall re-open at 9:00 AM on May 30, 2022, in accordance with the "Code of Conduct for Prevention of Insider Trading" as adopted by the Company in compliance of SEBI (Prohibition of Insider Trading) Regulations, 2015.

Place: VPO Rupana Date: 16.05.2022

For Satia Industries Limited

(Rajinder Kumar Bhandari) Joint Managing Director

ਦਫ਼ਤਰ ਨਗਰ ਪੰਚਾਇਤ, ਬੇਗੋਵਾਲ (ਜ਼ਿਲ੍ਹਾ ਕਪੂਰਥਲਾ)

Clean City Freen CITY

ਸਥਾਨਕ ਸਰਕਾਰ ਵਿਭਾਗ, ਪੰਜਾਬ http://eproc.punjab.gov.in

Short Term Tender Notice LGM Nagar Panchayat/2022-23/322 ਗਰ ਪੰਚਾਇਤ ਬੇਗੋਵਾਲ, ਜ਼ਿਲ੍ਹਾ ਕਪੂਰਥਲਾ ਵੱਲੋਂ ਕੁੱਲ ਰਾਸ਼ੀ 35.10 ਲੱਖ ਰੁਪਏ ਦੇ ਵਿਕਾਸ ਦੇ ਵੱਖ-ਵੱਖ ਕੰਮਾਂ ਲਈ ਮਿਊਂਸਿਪਲ ਫੰਡਜ਼ ਵਿਚੋ[ਂ] ਕਰਵਾਉਣ ਲਈ ਸੂਚੀਬੱਧ ਠੇਕੇਦਾਰਾਂ/ਕਿਰਤ ਅਤੇ ਸਹਿਕਾਰੀ ਸਭਾਵ ਅਤੇ ਫਰਮਾਂ ਪਾਸੋਂ ਡਬਲ ਬਿੱਡ ਪ੍ਰਣਾਲੀ ਰਾਹੀਂ ਪ੍ਰਤੀਸ਼ਤ ਰੇਟ 'ਤੇ ਸ਼ਾਰਟ ਟਰਮ ਈ-ਟੈਂਡਰਾਂ ਦੀ ਮੰਗ ਕੀਤੀ ਜਾਂਦੀ ਹੈ:

Sr. No.	Description	Date	Time
1.	Sale of Bid Documents from	16.05.2022	10.00 AM
2.	Closing & Submission of document	06.06.2022	05.00 PM
3.	Technical Bid Open	07.06.2022	10.00 AM
4.	Financial Bid Open	07.06.2022	01.00 PM

ਜੇ ਕਿਸੇ ਕਾਰਨ ਈ-ਟੈਂਡਰ ਖੋਲ੍ਹਣ ਦੀ ਉਕਤ ਮਿਤੀ ਨੂੰ ਸਰਕਾਰੀ ਛੁੱਟੀ ਘੋਸ਼ਿਤ ਹੋ ਜਾਂਦੀ ਹੈ ਤਾਂ ਇਹ ਈ-ਟੈਂਡਰ ਅਗਲੀ ਤਾਰੀਖ ਨੂੰ ਖੋਲ੍ਹੇ ਜਾਣਗੇ। ਟੈਂਡਰ ਸਬੰਧੀ ਸ਼ੌਰਤਾਂ/ਵੇਰਵੇ/ਸਪੈਸੀਫਿਕੇਸ਼ਨ http://eproc.punjab gov.in ਵੈੱਬਸਾਈਟ ਉੱਪਰ ਦੇਖੀਆਂ ਜਾ ਸਕਦੀਆਂ ਹਨ। ਪ੍ਰਧਾਨ/ਕਾਰਜ ਸਾਧਕ ਅਫ਼ਸਰ ਨੂੰ ਈ-ਟੈਂਡਰਿੰਗ -ਵਿੱਚੋਂ ਕਿਸੇ ਵੀ ਕੰਮ/ਸਾਰੇ ਕੰਮਾਂ ਨੂੰ ਰੱਦ/ਮੁਲਤਵੀ ਕਰਨ ਦਾ ਅਧਿਕਾਰ ਹੋਵੇਗਾ। ਟੈਂਡਰਾਂ ਸਬੰਧੀ ਕੋਈ ਹੋਰ

ਜਾਣਕਾਰੀ/ਮੁਸ਼ਕਿਲ ਪੇਸ਼ ਆਵੇ ਤਾਂ ਟੈਲੀਫੋਨ ਨੰ. 0172-2791226, 0172-2791326 ਅਤੇ 01822-2480

23 (ਦਫ਼ਤਰ ਨਗਰ ਪੰਚਾਇਤ, ਬੇਗੋਵਾਲ) ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਸਹੀ/-ਪੁਧਾਨ, ਨਗਰ ਪੰਚਾਇਤ, ਬੇਗੋਵਾਲ।

ธ์. NA/12/9679/2021/14239

ਸਹੀ/- ਕਾਰਜ ਸਾਧਕ ਅਫ਼ਸਰ ਨਗਰ ਪੰਚਾਇਤ, ਬੇਗੋਵਾਲ।